

# ਇਕ ਪ੍ਰਚਾਰਕ ਜਿਹਦੀ ਤਾਗੀਫ਼

## ਕੀਤੇ ਬਗੈਰ ਮੈਂ ਹਹਿ ਨਹੀਂ

### ਮਕਦਾ

(18:24-28)

ਸਾਡੇ ਵਿੱਚੋਂ ਬਹੁਤੇ ਲੋਕਾਂ ਨੂੰ ਕੁਝ ਪ੍ਰਾਸ ਪ੍ਰਚਾਰਕ ਪਸੰਦ ਹੁੰਦੇ ਹਨ। ਜੇ ਆਪਣੇ ਪਸੰਦੀਦਾ ਪ੍ਰਚਾਰਕਾਂ ਦੀ ਸੂਚੀ ਬਣਾਉਣੀ ਹੋਵੇ, ਤਾਂ ਮੈਂ ਸ਼ਾਇਦ ਕਲੁਵਿਸ ਰੋਡ ਦੇ ਨਾਅ ਤੋਂ ਹੀ ਸ਼ੁਰੂ ਕਰਾਂਗਾ, ਜਿਸ ਨੇ ਮੈਨੂੰ ਜਵਾਨੀ ਵਿਚ ਬਹੁਤ ਪ੍ਰਭਾਵਿਤ ਕੀਤਾ ਸੀ।<sup>1</sup> ਸੂਚੀ ਵਿਚ ਮੈਂ ਜਾਰਜ ਡਬਲਯੂ. ਬੇਲੀ ਦਾ ਨਾਅ ਵੀ ਰੱਖਾਂਗਾ। ਮੈਨੂੰ 1 ਕੁਰਿੰਥੀਆਂ 13 ਅਧਿਆਇ ਤੇ ਉਨ੍ਹਾਂ ਦਾ ਸੰਦੇਸ਼ ਬੜੀ ਚੰਗੀ ਤਰ੍ਹਾਂ ਯਾਦ ਹੈ। ਬੈਟਸੈਲ ਬੈਰਟ ਬੈਗਸਟਰ ਦਾ ਨਾਅ ਵੀ ਮੇਰੀ ਸੂਚੀ ਵਿਚ ਹੋਵੇਗਾ ਜਿਨ੍ਹਾਂ ਨੇ ਅਖਿਲੇਨ ਕ੍ਰਿਸ਼ਿਅਨ ਯੂਨੀਵਰਸਿਟੀ ਵਿਚ ਪ੍ਰਚਾਰ ਕਰਨ ਤੇ ਲੜੀ ਵਾਰ ਸੰਦੇਸ਼ ਦਿੱਤੇ ਸਨ। ਆਪਣੀ ਸੂਚੀ ਵਿਚ ਮੈਂ ਟੀ. ਬੀ. ਲੈਰੀਮੋਰ ਦਾ ਨਾਅ ਵੀ ਜੋੜ ਸਕਦਾ ਹਾਂ ਜਿਨ੍ਹਾਂ ਬਾਰੇ ਮੈਂ ਸਿਰਫ਼ ਉਨ੍ਹਾਂ ਦੀਆਂ ਕਿਤਾਬਾਂ ਤੋਂ ਹੀ ਜਾਣਦਾ ਹਾਂ।

ਇਨ੍ਹਾਂ ਲੋਕਾਂ ਦੀ ਤਾਗੀਫ਼ ਕਰਨ ਦਾ ਇਕ ਕਾਰਣ ਸੱਚਾਈ ਨਾਲ ਉਨ੍ਹਾਂ ਦਾ ਪਿਆਰ ਹੈ: ਇਨ੍ਹਾਂ ਵਿੱਚੋਂ ਹਰ ਕਿਸੇ ਨੇ ਸੱਚਾਈ ਦਾ ਪ੍ਰਚਾਰ ਕਰਨ ਲਈ ਆਪਣੇ ਆਪ ਨੂੰ ਦੇ ਦਿੱਤਾ ਸੀ। ਪਰ ਇਕ ਅਜਿਹਾ ਪ੍ਰਚਾਰਕ ਵੀ ਹੈ ਜਿਹਦੀ ਤਾਗੀਫ਼ ਕੀਤੇ ਬਗੈਰ ਮੈਂ ਰਹਿ ਨਹੀਂ ਸਕਦਾ, ਜਿਹਨੇ ਥੋੜ੍ਹੀ ਦੇਰ ਲਈ, ਸਹੀ ਅਤੇ ਗਲਤ ਦੋਹਾਂ ਦਾ ਪ੍ਰਚਾਰ ਕੀਤਾ। ਇਹ ਆਦਮੀ ਸਾਨੂੰ ਰਸੂਲਾਂ ਦੇ ਕੰਮ ਕਿਤਾਬ ਦੇ 18 ਅਧਿਆਇ ਵਿਚ ਮਿਲਦਾ ਹੈ। ਇਸ ਪ੍ਰਚਾਰਕ ਦਾ ਨਾਅ ਅਪੁੱਲੋਸ ਹੈ।

ਅਧਿਆਇ 18 ਦੀ ਆਇਤ 23 ਪੌਲਸ ਦੀ ਸ਼ੁਰੂਆਤ ਤੀਜੀ ਮਿਸ਼ਨਰੀ ਯਾਤਰਾ ਬਾਰੇ ਦੱਸਣ ਨਾਲ ਹੁੰਦੀ ਹੈ: ‘‘ਅਰ ਉੱਥੇ [ਸੀਰੀਆ ਦੇ ਅੰਤਾਕੀਆ ਵਿਚ] ਕੁਝ ਚਿਰ ਰਹਿ ਕੇ ਉਹ ਚਲਿਆ ਗਿਆ ਅਤੇ ਗਲਾਤੀਆ ਅਤੇ ਫਰੁਗੀਆ ਦੇ ਦੇਸ ਵਿਚ ਥਾਂ-ਥਾਂ ਫਿਰਦਾ’’ ਰਿਹਾ (ਆਇਤ 23)। ਉਹਦਾ ਆਖਰੀ ਟਿਕਾਣਾ ਅਫਸੂਸ ਸੀ (19: 1) ਪਰ ਲੁਕਾ ਨੇ ਪੌਲਸ ਦੇ ਇਸ ਰਾਜਧਾਨੀ ਨਗਰ ਵਿਚ ਪਹੁੰਚਣ ਬਾਰੇ ਦੱਸਣ ਤੋਂ ਪਹਿਲਾਂ ਉਹਦੇ ਦੋ ਵਾਰ ਜਾਣ ਦੇ ਵਕਫੇ ਵਿਚ ਹੋਣ ਵਾਲੀਆਂ ਗੱਲਾਂ ਦੱਸਣ ਲਈ ਅਤੇ ਸਾਨੂੰ ਉਹਦੇ ਅਫਸੂਸ ਵਿਚ ਪਹੁੰਚ ਕੇ ਵੇਖਣ ਦੇ ਹਾਲਾਤ ਲਈ ਤਿਆਰ ਕਰਨ ਵਾਸਤੇ ਅਪੁੱਲੋਸ ਦੀ ਕਹਾਣੀ ਜੋੜ ਦਿੱਤੀ।

ਆਇਤ 24 ਸੁਰੂ ਹੁੰਦੀ ਹੈ, ‘‘ਅਪੁੱਲੋਸ ਨਾਮੇ<sup>2</sup> ਇਕ ਯਹੂਦੀ ਜਿਹਦੀ ਜੰਮਣ ਭੂਮੀ<sup>3</sup> ਸਿਕੰਦਰੀਆ ਸੀ ਅਰ ਜੋ ਸੁਆਰਾ<sup>4</sup> ਬੋਲਣ ਵਾਲਾ ਅਤੇ ਲਿਖਤਾਂ ਵਿਚ ਵੱਡਾ ਸੁਚੇਤ ਸੀ, ਅਫਸੂਸ ਵਿਚ ਆਇਆ।’’ ਇੰਜ ਸਾਡੀ ਜਾਣ-ਪਛਾਣ ਅਪੁੱਲੋਸ ਨਾਲ ਕਰਵਾਈ ਜਾਂਦੀ ਹੈ ਜੋ ਮੁਢਲੀ ਕਲੀਸੀਆ ਵਿਚ ਇੰਜੀਲ ਦਾ ਮਸ਼ਹੂਰ ਪ੍ਰਚਾਰਕ ਭਾਵ ਦਿਵੈ ਜਲਿਸਟ ਬਣਿਆ (1 ਕੁਰਿੰਬੀਆਂ 3:5, 6; ਤੀਤਸ 3:13)। ਉਹਦੇ ਮਾਂ-ਪਿਓ ਭਾਵੇਂ ਯਹੂਦੀ ਸਨ, ਪਰ ਉਹਦਾ ਜਨਮ ਸਿਕੰਦਰੀਆ ਵਿਚ ਹੋਇਆ ਸੀ ਜੋ ਨੀਲ ਦਰਿਆ<sup>5</sup> ਤੋਂ ਕੁਝ ਮੀਲ ਦੂਰ ਇਕ ਮਸ਼ਹੂਰ<sup>6</sup> ਸ਼ਹਿਰ ਅਤੇ ਮਿਸਰ ਦੀ ਬੰਦਰਗਾਹ ਸੀ। ਸਿਕੰਦਰੀਆ, ਜਿਸਨੂੰ ਸਿਕੰਦਰ ਮਹਾਨ ਨੇ ਵਸਾਇਆ ਸੀ ਅਤੇ ਉਸੇ ਦੇ ਨਾਂ ਤੇ ਇਹ ਦਾ ਨਾਂ ਪਿਆ ਸੀ, ਵਿਚ ਯਹੂਦੀਆਂ ਦੀ ਕਾਫੀ ਅਬਾਦੀ ਸੀ।<sup>7</sup> ਪੁਰਾਣੇ ਨੇਮ ਦਾ ਯੂਨਾਨੀ ਅਨੁਵਾਦ, ਜਿਸ ਨੂੰ ਸੈਪਟਾਅਸਿੰਟ ਜਾਂ ਸਪਤਤੀ ਅਨੁਵਾਦ ਵੀ ਕਿਹਾ ਜਾਂਦਾ ਹੈ, ਸਿਕੰਦਰੀਆ ਵਿਚ ਹੀ ਤਿਆਰ ਹੋਇਆ ਸੀ। ਮਸ਼ਹੂਰ ਯਹੂਦੀ ਉਸਤਾਦ, ਫਿਲੋ ਸਿਕੰਦਰੀਆ ਦਾ ਹੀ ਰਹਿਣ ਵਾਲਾ ਸੀ।<sup>8</sup> ਅਪੁੱਲੋਸ ਨੂੰ ਸਿਰਫ ਯੂਹੰਨਾ ਦੇ ਹੀ ਬਧਤਿਸਮੇ ਦਾ ਪਤਾ ਸੀ (ਆਇਤ 25), ਜਿਸ ਕਰਕੇ ਹੋ ਸਕਦਾ ਹੈ ਕਿ ਉਹਨੇ ਵੀ ਪੌਲਸ ਵਾਂਗ ਇਕ ਨੌਜਾਨ ਦੇ ਰੂਪ ਵਿਚ ਫਲਸਤੀਨ, ਵਿਚ ਕੁਝ ਸਮਾਂ ਰਹਿ ਕੇ ਪੜ੍ਹਾਈ ਕੀਤੀ ਹੋਵੇ।<sup>9</sup>

ਅਪੁੱਲੋਸ ਬਾਰੇ ਪੜ੍ਹ ਕੇ, ਮੈਨੂੰ ਉਹਦੀਆਂ ਕਈ ਖੂਬੀਆਂ ਦਾ ਪਤਾ ਲਗਦਾ ਹੈ ਜਿਨ੍ਹਾਂ ਕਰਕੇ ਮੈਂ ਉਹਦੀ ਤਾਰੀਫ ਕਰਦਾ ਹਾਂ। ਮੈਂ ਤੁਹਾਨੂੰ ਸਮਝਾਉਂਦਾ ਹਾਂ ਕਿ ਮੇਰੇ ਕਹਿਣ ਤੋਂ ਕੀ ਭਾਵ ਹੈ।

### **ਉਹਨੇ ਪ੍ਰਭੂ ਲਈ ਆਪਣੀਆਂ ਯੋਗਤਾਵਾਂ ਦੇ ਵਿੱਤੀਆਂ (18:24-26)**

ਲੂਕਾ ਦੁਆਰਾ ਦਿੱਤੇ ਅਪੁੱਲੋਸ ਦੇ ਵੇਰਵੇ ਤੋਂ ਪਤਾ ਲਗਦਾ ਹੈ ਕਿ ਉਹ ਕਾਫੀ ਪੜ੍ਹਿਆ ਲਿਖਿਆ ਸੀ। ਸਿਕੰਦਰੀਆ ਵਿਚ ਵੱਡੇ ਹੋਣ ਅਤੇ ਸ਼ਾਇਦ ਫਲਸਤੀਨ ਵਿਚ ਸਮਾਂ ਬੀਤਣ ਕਾਰਣ ਉਹਨੇ ਆਪਣੇ ਵਕਤ ਦੀ ਬੇਹਤਰੀਨ ਸਮਾਜਕ ਅਤੇ ਧਾਰਮਿਕ ਸਿੱਖਿਆ ਪਾਈ ਸੀ। ਲੂਕਾ ਦੁਆਰਾ ਅਪੁੱਲੋਸ ਦੀ ਸਮਝ ਅਤੇ ਜੋਸ਼ ਦੀ ਗੱਲ ਵੀ ਲੋਕਾਂ ਨੂੰ ਸਮਝਾਉਣ ਲਈ ਕੋਸ਼ਿਸ਼ ਜਾਂ ਲਿਖਤ ਉਹਦੀ ਕਾਬਲੀਅਤ ਉੱਤੇ ਮੋਹਰ ਲਾ ਦਿੰਦੀ ਹੈ।<sup>10</sup> ਮੈਂ ਅਜਿਹੇ ਗੁਣਾਂ ਵਾਲੇ ਆਦਮੀ ਦੀ ਤਾਰੀਫ ਕਰਦਾ ਹਾਂ। (ਜੇ ਮੇਰੇ ਵਿਚ ਅਪੁੱਲੋਸ ਵਾਲੀ ਖੂਬੀ ਹੋਵੇ ਤਾਂ ਮੈਨੂੰ ਕੋਈ ਇਤਤਰਾਜ਼ ਨਹੀਂ ਹੈ।)

ਪਰ ਸਭ ਤੋਂ ਵਧ ਕੇ ਮੈਂ ਅਪੁੱਲੋਸ ਦੀ ਤਾਰੀਫ ਇਸ ਲਈ ਕਰਦਾ ਹਾਂ ਕਿਉਂਕਿ ਉਹਨੇ ਖੁਦਾ ਦੀ ਸੇਵਾ ਲਈ ਆਪਣੇ ਬਹੁਤ ਸਾਰੇ ਗੁਣਾਂ ਨੂੰ ਪੇਸ਼ ਕਰ ਰਿਹਾ ਹੈ। ਉਹਨੇ ‘‘ਪ੍ਰਭੂ ਦੇ ਰਾਹ ਦੀ ਸਿੱਖਿਆ ਪਾਈ ਸੀ’’<sup>11</sup> (ਆਇਤ 25) ਅਤੇ ਉਹ ‘‘ਲਿਖਤਾਂ [ਪੁਰਾਣੇ ਨੇਮ] ਵਿਚ ਵੱਡਾ ਸੁਚੇਤ ਸੀ’’ (ਆਇਤ 24)। ਉਹਨੂੰ ਪਤਾ ਸੀ ਕਿ ‘‘ਪ੍ਰਚਾਰਕ’’ ਅਖਵਾਉਣ ਲਈ ਪਹਿਲੀ ਜ਼ਰੂਰਤ ਪਵਿੱਤਰ ਲਿਖਤਾਂ ਦਾ ਗਿਆਨ ਹੋਣਾ ਹੈ! ਫਿਰ ਬੋਲਣ ਦੀ ਉਸ ਦੀ ਯੋਗਤਾ ਵਚਨ ਦੇ ਪ੍ਰਚਾਰ ਲਈ ਸਮਰਪਤ ਸੀ। ‘‘ਉਹ ਸਮਾਜ ਵਿਚ’’ (ਆਇਤ 26) ‘‘ਜਿਸੂ ਦੀਆਂ ਗੱਲਾਂ’’ (ਆਇਤ 25) ਸੁਣਾਉਂਦਾ ਸੀ। ਇਸ ਤੋਂ ਵੀ ਵਪਕੇ ਉਹਦਾ ਸਮਰਪਣ ਅਜਿਹਾ ਸੀ ਕਿ ਉਹ ਬੋਲਣ ਨਾਲ ਹੀ ਸੰਤੁਸ਼ਟ ਨਹੀਂ ਸੀ; ਸਗੋਂ ਉਹਨੇ ਉਨ੍ਹਾਂ ਗੱਲਾਂ ਨੂੰ ਆਪਣੇ ਦਿਲ ਵਿਚ ਬਿਠਾ ਲਿਆ ਸੀ। ਉਹ ‘‘ਮਨ ਵਿਚ ਸਰਗਰਮ ਹੋ ਕੇ’’<sup>12</sup> (ਆਇਤ 25) ਅਤੇ ‘‘ਬੇਪੜਕ’’

(ਆਇਤ 26) ਬੋਲਦਾ ਸੀ।

24 ਤੋਂ 26 ਆਇਤਾਂ ਦੀ ਵਰਤੋਂ ਪ੍ਰਚਾਰ ਦੇ ਮਿਨੀ ਕੋਰਸ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ। ਪਰ ਜੇ ਤੁਹਾਡੀ ਨਾ ਤਾਂ ਪ੍ਰਚਾਰ ਕਰਨ ਦੀ ਅਤੇ ਨਾ ਪ੍ਰਚਾਰਕ ਬਣਨ ਦੀ ਕੋਈ ਯੋਜਨਾ ਹੈ, ਤਾਂ ਵੀ ਆਪਣੀਆਂ ਯੋਗਤਾਵਾਂ ਨੂੰ ਖੁਦਾ ਦੀ ਵਡਿਆਈ ਲਈ ਦੇਣ ਦਾ ਨਿਯਮ ਤੁਹਾਡੇ ਉੱਤੇ ਲਾਗੂ ਹੁੰਦਾ ਹੈ। ਖੁਦਾ ਨੇ ਤੁਹਾਨੂੰ ਆਪਣੇ ਸੁਆਰਬੀ ਮਕਸਦਾਂ ਨੂੰ ਪੂਰਾ ਕਰਨ ਲਈ ਇਹ ਖੂਬੀਆਂ ਨਹੀਂ ਦਿੱਤੀਆਂ। ਤੁਸੀਂ ਜਿੰਦਗੀ ਵਿਚ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਇਨ੍ਹਾਂ ਗੁਣਾਂ ਨੂੰ ਨਿਆਂ ਸੰਗਤ ਢੰਗ ਨਾਲ ਵਰਤ ਸਕਦੇ ਹੋ (1 ਤਿਮੋਬਿਉਸ 5: 8), ਪਰ ਇਹ ਕਦੇ ਨਾ ਭੁੱਲੋ ਕਿ ਤੁਹਾਡੀ ਲਿਆਕਤ ਖੁਦਾ ਨੂੰ ਵਡਿਆਈ ਦੇਣ ਲਈ ਹੀ ਵਰਤੀ ਜਾਏ (ਮੱਤੀ 5: 16)।

### ਜੇ ਕੁਝ ਉਹਦਾ ਵਿਸ਼ਵਾਸ ਮੀ ਉਹਦਾ ਪ੍ਰਾਇ ਉਹਨੇ ਬੇਪੜਕ ਹੋ ਕੇ ਕੀਤਾ (18:25, 26)

ਅਪੁੱਲੋਸ ਨਾਲ ਸਾਡੀ ਜਾਣ-ਪਛਾਣ ਕਰਵਾਉਣ ਵੇਲੇ ਪ੍ਰਭੂ ਦੀ ਇੱਛਾ ਨੂੰ ਸਮਝਣ ਦੀ ਉਹਦੀ ਸਮਝ ਸੀਮਤ ਸੀ। ਉਹ ਪੁਰਾਣੇ ਨੇਮ ਵਾਲੀ ਬਾਈਬਲ (ਆਇਤ 24) ਨਾਲ ਉਨ੍ਹਾਂ ਕਿਤਾਬਾਂ ਨੂੰ ਜਿਨ੍ਹਾਂ ਵਿਚ ਮਸੀਹਾ ਦੇ ਆਉਣ ਦੀਆਂ ਗੱਲਾਂ ਸਨ, ਜਾਣਦਾ ਸੀ (ਆਇਤ 28)। ਕੁਝ ਹੱਦ ਤਕ ਉਹ ‘‘ਜਿਸੂ ਦੀਆਂ ਗੱਲਾਂ ਜਤਨ ਨਾਲ’’ (ਆਇਤ 25) ਸੁਣਾਉਂਦਾ ਅਤੇ ਸਿਖਾਉਂਦਾ ਸੀ। ਪਰ ਅਸੀਂ ਪੜ੍ਹਦੇ ਹਾ ਕਿ ਉਹ ‘‘ਨਿਰਾ ਯੂਹੰਨਾ ਦਾ ਬਪਤਿਸਮਾ ਜਾਣਦਾ ਸੀ’’ (ਆਇਤ 25)। ਸਪਸ਼ਟ ਹੈ ਕਿ ਜਿਸੂ ਬਾਰੇ ਉਹਦਾ ਗਿਆਨ ਓਨਾ ਕੁ ਹੀ ਸੀ ਜਿੰਨਾ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਸੀ। ਜਿਸੂ ਵੱਲੋਂ ਆਪਣੀ ਕਲੀਸੀਆ ਬਣਾਉਣ ਦਾ ਵਾਅਦਾ (ਮੱਤੀ 16: 16-19) ਕਰਨ ਅਤੇ ਜਿਸੂ ਦੀ ਮੌਤ, ਜੀ ਉੱਠਣ, ਗ੍ਰੋਟ ਕਮੀਸ਼ਨ ਦੇਣ ਅਤੇ ਸਵਰਗ ਵਿਚ ਉਠਾ ਲਈ ਜਾਣ ਤੋਂ ਬਹੁਤ ਪਹਿਲਾਂ ਯੂਹੰਨਾ ਦਾ ਕਤਲ ਹੋ ਚੁਕਾ ਸੀ (ਮੱਤੀ 14: 1-12)। ਯੂਹੰਨਾ ਨੇ ਆਤਮਾ ਦੇ ਆਉਣ ਬਾਰੇ ਦੱਸਿਆ ਸੀ (ਮੱਤੀ 3: 11), ਪਰ ਉਹਨੂੰ ਉਸ ਵਾਅਦੇ ਦੇ ਪੂਰਾ ਹੋਣ (ਰਸੂਲਾਂ ਦੇ ਕੰਮ 1: 4-8; 2: 1-4), ਕਲੀਸੀਆ ਦੇ ਕਾਇਮ ਹੋਣ ਯਾਨੀ ਮਸੀਹੀ ਬੰਦਰੀ ਬਾਰੇ ਕੁਝ ਪਤਾ ਨਹੀਂ ਸੀ।

ਲੁਕਾ ਨੇ ਇਹ ਨਹੀਂ ਦੱਸਿਆ ਕਿ ਅਪੁੱਲੋਸ ਨੂੰ ਯੂਹੰਨਾ ਦੇ ਬਪਤਿਸਮੇ ਦਾ ਪਤਾ ਕਿਵੇਂ ਲੱਗਾ ਜਾਂ ਪ੍ਰਭੂ ਬਾਰੇ ਉਹਦਾ ਗਿਆਨ ਅਧੂਰਾ ਕਿਉਂ ਸੀ। ਸ਼ਾਇਦ ਯੂਹੰਨਾ ਦੀ ਸੇਵਕਾਈ ਦੇ ਸਮੇਂ ਅਪੁੱਲੋਸ ਫਲਸਤੀਨ ਵਿਚ ਸੀ ਅਤੇ ਉਹਦਾ ਚੇਲਾ ਬਣ ਗਿਆ ਸੀ (ਮੱਤੀ 3: 5, 6) ਜਾਂ ਸ਼ਾਇਦ ਮਿਸਰ ਵਿਚ ਯੂਹੰਨਾ ਦੇ ਕਿਸੇ ਚੇਲੇ ਨੇ ਉਹਨੂੰ ਸਿਖਾਇਆ।<sup>13</sup> ਜੇ ਉਹ ਫਲਸਤੀਨ ਵਿਚ ਯੂਹੰਨਾ ਦਾ ਚੇਲਾ ਬਣਿਆ ਸੀ ਤਾਂ ਸ਼ਾਇਦ ਇੰਜੀਲ ਦਾ ਪ੍ਰਚਾਰ ਹੋਣ ਤੋਂ ਪਹਿਲਾਂ ਹੀ ਉਹ ਦੇਸ਼ 'ਚੋਂ ਚਲਾ ਗਿਆ ਸੀ। ਲਗਦਾ ਹੈ ਕਿ ਅਪੁੱਲੋਸ ਪੈਂਟੀਕਾਸਟ ਵਾਲੇ ਦਿਨ ਤੋਂ ਹੀ ਫਲਸਤੀਨ ਵਿਚ ਨਹੀਂ ਸੀ (ਰਸੂਲਾਂ ਦੇ ਕੰਮ 2), ਨਾ ਹੀ ਉਹਦਾ ਸੰਪਰਕ ਕਿਸੇ ਅਜਿਹੇ ਸ਼ਬਦ ਨਾਲ ਹੋਇਆ ਸੀ ਜਿਹਨੂੰ ਜਿਸੂ ਅਤੇ ਉਹਦੇ ਰਾਹ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ।<sup>14</sup> ਇਸ ਲਈ ਉਹਨੇ ਉਹੀ ਪ੍ਰਚਾਰ ਕੀਤਾ ਜੋ ਉਹਨੂੰ ਪਤਾ ਸੀ ਅਤੇ ਉਹਨੂੰ ਸਿਰਫ਼ ਯੂਹੰਨਾ ਦੇ ਬਪਤਿਸਮੇ ਦਾ ਹੀ ਪਤਾ ਸੀ।

ਯੂਹੰਨਾ ਦੇ ਬਪਤਿਸਮੇ ਬਾਰੇ ਕੁਝ ਗੱਲਾਂ ਲੜੀਵਾਰ ਹਨ। ਯੂਹੰਨਾ ਦਾ ਆਉਣਾ ਨਬੂਵਤ

ਮੁਤਾਬਕ ਮਸੀਹ ਦਾ ਰਾਹ ਤਿਆਰ ਕਰਨ ਲਈ ਹੋਇਆ (ਯਸਾਯਾਹ 40:3; ਮਲਾਕੀ 4:5, 6; ਮੱਤੀ 3:1-3; 17:10-13)। ਆਪਣੀ ਤਿਆਰੀ ਦੇ ਇਕ ਹਿੱਸੇ ਦੇ ਰੂਪ ਵਿਚ ਉਹਨੇ ਆਪਣੇ ਸੁਣਨ ਵਾਲਿਆਂ ਨੂੰ ਤੌਬਾ ਕਰਨ ਅਤੇ ਆਪਣੀ ਜ਼ਿੰਦਗੀ ਬਦਲਣ ਦਾ ਹੁਕਮ ਦਿੱਤਾ (ਮੱਤੀ 3:2; ਲੂਕਾ 3:7-14), ਅਤੇ ਉਹ ਤਿਆਰੀ ਦਾ ਬਪਤਿਸਮਾ (ਮੱਤੀ 3:5, 6) ਭਾਵ ‘ਪਾਪਾਂ ਦੀ ਮਾਫ਼ੀ’ (ਮਰਕੁਸ 1:4) ਲਈ ਪਾਣੀ ਵਿਚ ਡੁਬਕੀ ਦਾ ਬਪਤਿਸਮਾ ਦਿੰਦਾ ਸੀ (ਯੂਹੇਨਾ 3:23)। ਇਸ ਨੂੰ ‘ਤੌਬਾ ਦਾ ਬਪਤਿਸਮਾ’ ਵੀ ਕਿਹਾ ਜਾਂਦਾ ਸੀ (ਮਰਕੁਸ 1:4; ਰਸੂਲਾਂ ਦੇ ਕੰਮ 13:24; 19:4), ਕਿਉਂਕਿ ਇਸ ਵਿਚ ਤੌਬਾ ਦੀ ਝਲਕ ਨਜ਼ਰ ਆਉਂਦੀ ਸੀ। ਉਹਦੇ ਕੋਲ ਆਉਣ ਵਲੇ ਲੋਕ ‘ਆਪੋ ਆਪਣੇ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿਚ ਬਪਤਿਸਮਾ ਲੈਂਦੇ ਸਨ’ (ਮੱਤੀ 3:6)। ਬਪਤਿਸਮਾ ਯੂਹੇਨਾ ਦੀ ਸੇਵਕਾਈ ਵਿਚ ਐਨਾ ਅਹਿਮ ਹਿੱਸਾ ਸੀ ਕਿ ਲੋਕ ਉਹਨੂੰ ‘ਬਪਤਿਸਮਾ [ਭਾਵ ਡੁਬਕੀ] ਦੇਣ ਵਾਲਾ’ (ਮੱਤੀ 3:1) ਕਰਕੇ ਜਾਣਦੇ ਸਨ। ਯੂਹੇਨਾ ਦੀ ਸੇਵਕਾਈ ਦੌਰਾਨ, ਉਹਦੇ ਬਪਤਿਸਮੇ ਨਾਲ ਖੁਦਾ ਦੇ ਮਕਸਦਾਂ ਨੂੰ ਮੰਨਣ ਦੇ ਚਾਹਵਾਨ ਅਤੇ ਉਹਨੂੰ ਕਬੂਲ ਨਾ ਕਰਨ ਵਾਲਿਆਂ ਵਿਚ ਇਕ ਦੁਫਾੜ ਕਰਨ ਵਾਲੀ ਲੀਕ ਬਣ ਗਈ (ਲੂਕਾ 7:30)।

ਜਿੱਥੋਂ ਤਕ ਸਾਡੇ ਇਸ ਅਧਿਐਨ ਦਾ ਸਬੰਧ ਹੈ, ਯੂਹੇਨਾ ਦੇ ਬਪਤਿਸਮੇ ਬਾਰੇ ਯਾਦ ਰੱਖਣ ਵਾਲੀ ਅਹਿਮ ਗੱਲ ਇਹ ਹੈ ਕਿ ਇਹ ਕਦੇ ਵੀ ਮਸੀਹੀ ਯੁੱਗ ਲਈ ਖੁਦਾ ਦੀ ਯੋਜਨਾ ਦਾ ਸਥਾਈ ਹਿੱਸਾ ਨਹੀਂ ਸੀ। ਗ੍ਰੇਟ ਕਮੀਸ਼ਨ ਯਾਨੀ ਸਵਰਗ ਵਿਚ ਉਠਾਏ ਜਾਣ ਤੋਂ ਪਹਿਲਾਂ ਦਿੱਤੇ ਯਿਸੂ ਦੇ ਹੁਕਮ ਵਾਲਾ ਬਪਤਿਸਮਾ ‘ਜਗਤ [ਮਸੀਹੀ ਯੁੱਗ] ਦੇ ਅੰਤ ਤਕ’ (ਮੱਤੀ 28:20) ਰਹਿਣ ਵਾਲਾ ਹੈ ਅਤੇ ਇਹ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿਚ ਦਿੱਤਾ ਜਾਂਦਾ ਹੈ (ਮੱਤੀ 28:19, 20; ਮਰਕੁਸ 16:15, 16)। ਇਸ ਲਈ ਇਹ ਖੁਦਾ ਦੀਆਂ ਯੋਜਨਾਵਾਂ ਅਤੇ ਮਕਸਦਾਂ ਵਾਸਤੇ ‘ਇੱਕੋ ਬਪਤਿਸਮਾ’ (ਅਫਸੀਆਂ 4:5) ਹੈ। ਯੂਹੇਨਾ ਦਾ ਬਪਤਿਸਮਾ ਗ੍ਰੇਟ ਕਮੀਸ਼ਨ ਦੇ ਪ੍ਰਚਾਰ ਦੇ ਸ਼ੁਰੂ ਅਤੇ ਅਮਲ ਵਿਚ ਆਉਣ ਤੋਂ ਪਹਿਲਾਂ ਤਕ ਲਈ ਹੀ ਸੀ (ਰਸੂਲਾਂ ਦੇ ਕੰਮ 2); ਉਹਦੇ ਬਾਅਦ ਇਹਦੀ ਕੋਈ ਅਹਿਮੀਅਤ ਨਹੀਂ ਰਹੀ। ਯੂਹੇਨਾ ਦੇ ਬਪਤਿਸਮੇ ਦੀ ਇਕ ਖਾਮੀ ਇਹ ਸੀ ਕਿ ਇਹ ਯਿਸੂ ਬਾਰੇ ਅਧੂਰੇ ਗਿਆਨ ਦੀ ਨਿਰੂਪਵਤ ਸੀ। ਯੂਹੇਨਾ ਆਪਣੇ ਪੈਰੋਕਾਰਾਂ ਨੂੰ ਸਿਰਫ਼ ਇਹ ਹੁਕਮ ਦੇ ਸਕਦਾ ਸੀ ਕਿ ‘ਜੋ ਮੇਰੇ ਪਿੱਛੇ ਆਉਣ ਵਾਲਾ ਹੈ ਅਰਥਾਤ ਯਿਸੂ ਉੱਤੇ ਨਿਹਚਾ ਕਰੋ’ (19:4)।<sup>15</sup>

ਪਰ ਜਿਸ ਗੱਲ ਤੇ ਮੈਂ ਜ਼ੋਰ ਦੇਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਭਾਵੇਂ ਉਹ ਬਪਤਿਸਮਾ ਜਿਹਦਾ ਅਪੁੱਲੋਸ ਨੂੰ ਪਤਾ ਸੀ, ਹਣ ਲਾਗੂ ਨਹੀਂ ਸੀ, ਪਰ ਉਹਨੇ ਪ੍ਰਚਾਰ ਉਹੀ ਕੀਤਾ ਜਿਸ ਉੱਤੇ ਉਹਨੇ ਸਮਝ ਅਤੇ ਜੋਸ਼ ਨਾਲ ਵਿਸ਼ਵਾਸ ਕੀਤਾ ਸੀ। ਅਗਲੇ ਅਧਿਆਇ ਦੇ ਸ਼ੁਰੂ ਵਿਚ ਪਤਾ ਲਗਦਾ ਹੈ ਕਿ ਉਹਨੇ ਅਫਸੁਸ ਵਿਚ ਪ੍ਰਚਾਰ ਕਰਕੇ ਬਹੁਤ ਸਾਰੇ ਲੋਕਾਂ ਨੂੰ ਬਦਲਿਆ ਵੀ ਸੀ (19:1-6)।

ਛੇਤੀ ਨਾਲ ਮੈਂ ਇਹ ਕਹਿ ਦਿਆਂ ਕਿ ਮੈਂ ਅਪੁੱਲੋਸ ਦੀ ਤਾਰੀਫ਼ ਇਸ ਲਈ ਨਹੀਂ ਕਰਦਾ ਕਿ ਉਹਨੇ ਗਲਤੀ ਦਾ ਪ੍ਰਚਾਰ ਕੀਤਾ; ਕਿਉਂਕਿ ਗਲਤੀ ਰੂਹ ਦੇ ਨਾਸ ਹੋਣ ਦਾ ਕਾਰਣ ਹੈ ਸਕਦੀ ਹੈ (ਯਾਕੂਬ 5:20)। ਮੈਂ ਇਹ ਵੀ ਨਹੀਂ ਮੰਨਦਾ ਕਿ ਉਹਨੇ ਅਗਿਆਨਤਾ ਵਿਚ ਖੁਦਾ ਨੂੰ ਖੁਸ਼ ਕੀਤਾ; ਕਿਉਂਕਿ ਅਗਿਆਨਤਾ ਨਾਲ ਪਾਪ ਦੀ ਗੰਭੀਰਤਾ ਘਟ ਨਹੀਂ ਜਾਂਦੀ (ਰਸੂਲਾਂ ਦੇ ਕੰਮ 17:30; ਰੋਮੀਆਂ 10:1-4 ਵੀ ਵੇਖੋ)। ਛੇਤੀ ਹੀ ਮੈਂ ਇਹ ਜ਼ੋਰ ਦਿਆਂਗਾ ਕਿ ਮੈਂ

ਅਪੁਲੋਸ ਦੀ ਤਾਰੀਫ ਇਸ ਲਈ ਕਰਦਾ ਹਾਂ ਕਿਉਂਕਿ ਉਹ ਗਲਤੀ ਕਰਨ ਵਿਚ ਲੱਗਾ ਨਹੀਂ ਰਿਹਾ। ਕਿਉਂਕਿ ਉਹਦਾ ਮਨ ਇਕ ਉਸਤਾਦ (ਸਿਖਾਉਣ ਵਾਲੇ) ਵਾਲਾ ਸੀ। ਹੁਣ ਮੈਨੂੰ ਕਹਿਣ ਦਿਓ ਕਿ ਮੈਂ ਉਹਦੀ ਇੱਜਤ ਇਕ ਅਜਿਹਾ ਆਦਮੀ ਹੋਣ ਕਰਕੇ ਕਰਦਾ ਹਾਂ ਜਿਹਨੇ ਆਪਣੇ ਦਿਲ ਦੀ ਗੱਲ ਮੰਨੀ। ਟੈਲੀਵਿਜ਼ਨ ਵੇਖਣ ਲੱਗਿਆਂ ਮੇਰੇ ਉੱਤੇ ਕਈ ਸਿੱਖਿਆਵਾਂ ਦਾ ਹਮਲਾ ਹੁੰਦਾ ਹੈ। ਕੁਝ ਪ੍ਰਚਾਰਕਾਂ ਦਾ ਮੈਂ ਆਦਰ ਕਰਦਾ ਹਾਂ, ਭਾਵੇਂ ਮੇਰਾ ਮੰਨਣਾ ਹੈ ਕਿ ਉਹ ਗੁਮਰਾਹ ਹਨ; ਸਪਸ਼ਟ ਹੈ ਕਿ ਜੋ ਕੁਝ ਵੀ ਉਹ ਕਰ ਰਹੇ ਹਨ ਉਸ ਨੂੰ ਨੇਕ ਨੀਅਤ ਨਾਲ ਕਰ ਰਹੇ ਹਨ। ਦੂਜਿਆਂ ਦਾ ਮੈਂ ਆਦਰ ਬਿਲਕੁਲ ਨਹੀਂ ਕਰਦਾ; ਜਿਨ੍ਹਾਂ ਦੇ ਕੰਮਾਂ ਤੋਂ ਪਤਾ ਲਗਦਾ ਹੈ ਕਿ ਉਹ ਬੇਈਮਾਨ ਅਤੇ ਮੌਕਾਪ੍ਰਸਤ ਹਨ, ਉਨ੍ਹਾਂ ਨੇ ਵਚਨ ਨੂੰ ਵਪਾਰ ਬਣਾ ਦਿੱਤਾ ਹੈ (ਮੱਤੀ 7:20; 2 ਪਤਰਸ 2:3)।

ਨੇਕ ਨੀਅਤ ਹੋਣਾ ਹੀ ਕਾਢੀ ਨਹੀਂ ਹੈ। ਪੌਲਸ ਮਸੀਹੀ ਲੋਕਾਂ ਨੂੰ ਨੇਕਨੀਅਤ ਨਾਲ ਹੀ ਸਤਾ ਰਿਹਾ ਸੀ (ਰਸੂਲਾਂ ਦੇ ਕੰਮ 23:1), ਪਰ ਕਪਟ ਨਾਲ ਭਰੀ ਦੁਨੀਆਂ ਵਿਚ, ਸੁੱਧ ਮਨ ਵਾਲੇ ਲੋਕਾਂ ਨੂੰ ਵੇਖ ਕੇ ਸਾਹ ਆਉਂਦਾ ਹੈ। ਕਿਸੇ ਸਿਆਸੀ ਨੇਤਾ ਬਾਰੇ ਕਿਹਾ ਗਿਆ ਹੈ, ਕਿ ਉਹ ਵੋਟਾਂ ਦੇ ਅਧਾਰ ਤੇ ਸਰਕਾਰ ਚਲਾਉਂਦਾ ਸੀ, ਪਰ ਅੱਜ ਕਈ ਧਾਰਮਿਕ ਆਗੂ ਉਹਦੀ ਨਕਲ ਕਰਕੇ ਉਸੇ ਸਿਧਾਂਤ ਤੇ ਕੰਮ ਕਰਦੇ ਹਨ। ਉਹ ਕਿਸੇ ਮਸ਼ਹੂਰ ਗੱਲ ਦੇ ‘‘... ਹੋਰੇ ਬੁਲੇ ਨਾਲ ਐਧਰ ਓਪਰ ਡੋਲਦੇ ਫਿਰਦੇ ਹਨ’’ (ਅਫਸੀਆਂ 4:14)। ਵਿਰੋਧ ਦੇ ਬਾਵਜੂਦ ਕਿਸੇ ਨੂੰ ਆਪਣੇ ਧਾਰਮਿਕ ਵਿਸ਼ਵਾਸ ਵਿਚ ਅਡੋਲ ਵੇਖ ਕੇ ਮੇਰੇ ਮਨ ਵਿਚ ਵਿਚਾਰ ਆਉਂਦਾ ਹੈ, ‘‘ਜੇ ਉਹਨੂੰ ਪ੍ਰਭੂ ਦਾ ਰਾਹ ਚੰਗੀ ਤਰ੍ਹਾਂ ਸਿਖਾਇਆ ਜਾਵੇ ਤਾਂ ਉਹ ਪ੍ਰਭੂ ਦਾ ਕਿੰਨਾ ਵੱਡਾ ਸੇਵਕ ਬਣ ਸਕਦਾ ਹੈ!’’ ਇਹ ਸਾਨੂੰ ਅਪੁਲੋਸ ਦੀ ਬੇਹੱਦ ਸਲਾਹਣਯੋਗ ਸੂਬੀ ਯਾਦ ਦੁਆਉਂਦਾ ਹੈ।

### **ਉਹ ਐਨਾ ਘਮੰਡੀ ਨਹੀਂ ਸੀ ਕਿ ਆਪਣੀ ਗਲਤੀ ਨਾ ਮੰਨੇ (18:26)**

ਇਕ ਵਾਰ ਸੱਬਤ ਵਾਲੇ ਦਿਨ ਅਕੂਲਾ ਅਤੇ ਪ੍ਰਸ਼ਕਿੱਲਾ ਅਫਸੁਸ ਦੇ ਸਿਨਾਗੋਗ [ਯਹੂਦੀ ਮੰਦਿਰ] ਵਿਚ ਗਏ।<sup>16</sup> ਅਕੂਲਾ ਅਤੇ ਪ੍ਰਸ਼ਕਿੱਲਾ ਉਹੀ ਤੁੱਬੂ ਬਣਾਉਣ ਵਾਲੇ ਸਨ ਜਿਨ੍ਹਾਂ ਨੂੰ ਅਸੀਂ ਅਧਿਆਇ 18 ਵਿਚ ਮਿਲੇ ਸਾਂ। ਉਹ ਪੌਲਸ ਦੇ ਦੋਸਤ ਸਨ ਜੋ ਸੀਰੀਆ ਦੇ ਅੰਤਾਕੀਆ ਨੂੰ ਜਾਂਦਿਆਂ ਅਫਸੁਸ ਵਿਚ ਰੁਕੇ ਸਨ (ਆਇਤ 19)। ਇਹ ਸਿਨਾਗੋਗ ਸ਼ਾਇਦ ਉਹੀ ਸੀ ਜਿਸ ਵਿਚ ਪੌਲਸ ਦਾ ਗਰਮਜੋਸ਼ੀ ਨਾਲ ਸਵਾਗਤ ਹੋਇਆ ਸੀ (ਆਇਤਾਂ 19-21)। ਸੰਦੇਸ਼ ਸੁਣ ਕੇ ਉਹ ਹੈਰਾਨ ਰਹਿ ਗਏ ਸਨ ਜਦ ਇਕ ਅਜਨਬੀ ਖਲੋ ਕੇ ਯਿਸੂ ਦੀਆਂ ਗੱਲਾਂ (ਆਇਤ 25) ‘‘ਸਮਾਜ ਵਿਚ ਬੇਧੜਕ ਬੋਲਣ ਲੱਗਾ’’<sup>17</sup> (ਆਇਤ 26ਓ)। ਜਦ ਪ੍ਰਸ਼ਕਿੱਲਾ ਅਤੇ ਅਕੂਲਾ ਨੇ<sup>18</sup> ਇਸ ਜਜਬਾਤੀ ਬੁਲਾਰੇ ਨੂੰ ਸੁਣਿਆ ਤਾਂ ਛੇਤੀ ਹੀ ਸਾਫ਼ ਹੋ ਗਿਆ ਕਿ ਉਹਨੂੰ ਸਿਰਫ ਯੂਹੰਨਾ ਦੇ ਬਪਤਿਸਮੇ ਦਾ ਹੀ ਪਤਾ ਸੀ ਅਤੇ ਮੁਕਤੀਦਾਤੇ ਬਾਰੇ ਉਹਦੀ ਜਾਣਕਾਰੀ ਆਧੂਰੀ ਸੀ। ਬੰਦਰੀ ਦੇ ਬਾਅਦ ਉਨ੍ਹਾਂ ‘‘ਉਹਨੂੰ ਆਪਣੇ ਨਾਲ ਰਲਾ ਕੇ<sup>19</sup> ਉਸ ਨੂੰ ਪ੍ਰਮੇਸ਼ਵਰ ਦਾ ਰਾਹ ਹੋਰ ਵੀ ਠੀਕ ਤਰ੍ਹਾਂ ਨਾਲ ਦੱਸਿਆ’’ (ਆਇਤ 26ਅ)। ਕੋਈ ਸੱਕ ਨਹੀਂ ਕਿ ਉਨ੍ਹਾਂ ਨੇ ਯੂਹੰਨਾ ਦੀਆਂ ਨਥੂਵਤਾਂ ਤੋਂ ਹੀ ਸ਼ੁਰੂ ਕਰਕੇ (ਮੱਤੀ 3:11) ਉਹਨੂੰ ਦੱਸਿਆ ਹੋਵੇਗਾ ਕਿ ਉਹ ਨਥੂਵਤਾਂ ਕਿਵੇਂ ਪੂਰੀਆਂ ਹੋ ਚੁੱਕੀਆਂ ਸਨ।

ਅਸੀਂ ਇਸ ਨੂੰ ਪੂਰੇ ਪਾਠ ਦੇ ਤੌਰ ਤੇ ਸਿਖਾ ਸਕਦੇ ਹਾਂ ਕਿ ਜਦ ਪ੍ਰਸ਼ਕਿੱਲਾ ਅਤੇ ਅਕੂਲਾ

ਨੇ ਕਿਸੇ ਨੂੰ ਗਲਤ ਸਿੱਖਿਆ ਦਿੰਦਿਆਂ ਵੇਖਿਆ ਤਾਂ ਉਨ੍ਹਾਂ ਨੇ ਕੀ ਕੀਤਾ: (1) ਉਨ੍ਹਾਂ ਵਿਚ ਇਹ ਪਤਾ ਲਾਉਣ ਦਾ ਗਿਆਨ ਸੀ ਕਿ ਬੋਲਣ ਵਾਲਾ ਗਲਤ ਹੈ। (2) ਉਹ ਇਹ ਨਹੀਂ ਮੰਨਦੇ ਸਨ ਕਿ ‘ਨੇਕ ਨੀਅਤੀ ਨਾਲ’ ਸਿਖਾਉਣ ਵਾਲਾ, ਸਹੀ ਹੀ ਹੋਵੇਗਾ। (3) ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ‘ਕਾਸ਼! ਇਸ ਨੂੰ ਸੁਧਾਰਣ ਲਈ ਪੌਲਸ ਇੱਥੇ ਹੁੰਦਾ’; ਉਹ ਇਸ ਗੱਲ ਨੂੰ ਸਮਝਦੇ ਸਨ ਕਿ ਉਸ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਵੀ ਓਨੀ ਹੀ ਹੈ ਜਿੰਨੀ ਕਿਸੇ ਪ੍ਰਚਾਰਕ ਦੀ। (4) ਉਨ੍ਹਾਂ ਦਾ ਵਿਸ਼ਵਾਸ ਅਪੁੱਲੋਸ ਦੀ ਸਾਫ਼ ਦਿਲੀ ਵਿਚ ਸੀ। ਉਨ੍ਹਾਂ ਨੇ ਉਸ ਨੂੰ ਗਲਤ ਸਿੱਖਿਆ ਦੇਣ ਵਾਲਾ ਬੇਈਮਾਨ ਉਸਤਾਦ ਨਹੀਂ ਮੰਨਿਆ; ਸਾਫ਼ ਹੈ ਕਿ ਉਨ੍ਹਾਂ ਨੇ ਵੇਖਿਆ ਕਿ ਉਹ ਇਕ ਬੀਮਾਨਦਾਰ ਬੰਦਾ ਹੈ ਜੋ ਕਿਸੇ ਗੱਲ ਨੂੰ ਮੰਨਣ ਲਈ ਤਿਆਰ ਹੈ। (5) ਅਪੁੱਲੋਸ ਬਾਰੇ ਦੂਜਿਆਂ ਨੂੰ ਦੱਸਣ ਦੀ ਬਜਾਏ ਉਹ ਉਹਨੂੰ ਵੇਖ ਲਿਜਾ ਕੇ ਸਮਝਾਉਣ ਲੱਗੇ (ਮੱਤੀ 18: 15)। (6) ਉਨ੍ਹਾਂ ਨੇ ਅਪੁੱਲੋਸ ਨੂੰ ਲੋਕਾਂ ਸਾਹਮਣੇ ਜਲੀਲ ਨਹੀਂ ਕੀਤਾ ਸਗੋਂ ਉਹਨੂੰ ਇਕਾਂਤ ਵਿਚ ਸਾਇਦ ਆਪਣੇ ਘਰ ਲਿਜਾ ਕੇ ਸਮਝਾਇਆ। (7) ਉਨ੍ਹਾਂ ਨੇ ਉਹਦੇ ਨਾਲ ਹਲੀਮੀ ਅਤੇ ਪਿਆਰ ਨਾਲ ਗੱਲ ਕੀਤੀ (ਗਲਾਤੀਆਂ 6: 1)। ਗਲਤ ਸਿੱਖਿਆ ਦੇਣ ਲਈ ਉਹਨੂੰ ਭਾਸ਼ਣ ਦੇਣ ਦੀ ਬਜਾਏ, ਉਨ੍ਹਾਂ ਨੇ ‘ਪ੍ਰਭੂ ਦਾ ਰਾਹ ਹੋਰ ਵੀ ਠੀਕ ਠੀਕ ਦੱਸਿਆ।’ (8) ‘ਹੋਰ ਵੀ ਠੀਕ ਠੀਕ’ ਵਿਚ ‘ਹੋਰ ਵੀ’ ਸ਼ਬਦ ਮੈਨੂੰ ਆਖਦਾ ਹੈ ਕਿ ਉਨ੍ਹਾਂ ਨੇ ਮੰਨਿਆ ਕਿ ਬਹੁਤ ਹੱਦ ਤਕ ਅਪੁੱਲੋਸ ਦੀ ਸਿੱਖਿਆ ‘ਠੀਕ’ ਸੀ। ਇਸੇ ਕਰਕੇ ਉਹਦੀ ਗਲਤ ਸਿੱਖਿਆ ਤੇ ਹਸਲਾ ਕਰਨ ਦੀ ਬਜਾਏ ਉਨ੍ਹਾਂ ਨੇ ਉਸੇ ਸੱਚਾਈ ਤੇ ਗੱਲ ਕੀਤੀ ਜੋ ਉਹਦੇ ਕੋਲ ਪਹਿਲਾਂ ਤੋਂ ਸੀ। ਗੱਲ ਨੂੰ ਇੰਜ਼ ਸੁਲਭਾਉਣ ਨਾਲ ਉਹ ਪ੍ਰਭੂ ਦਾ ਹੋਰ ਵੀ ਚੰਗਾ ਸੇਵਕ ਬਣ ਗਿਆ।<sup>20</sup>

ਪਰ ਕੁਝ ਦੇਰ ਲਈ ਆਓ ਇਸ ਮੌਕੇ ਨੂੰ ਇਕ ਪ੍ਰਚਾਰਕ ਦੇ ਨਜ਼ਰੀਏ ਤੋਂ ਵੇਖਦੇ ਹਾਂ। ਮੰਨ ਲਓ ਕਿ ਤੁਸੀਂ ਅਪੁੱਲੋਸ ਹੋ ਜੋ ਇਕ ਗਿਆਨੀ ਅਤੇ ਵਿਦਵਾਨ ਬੁਲਾਰਾ ਹੈ। ਤੁਸੀਂ ਬੜੀ ਲਗਨ ਨਾਲ ਇਕ ਸਿਨਾਗੋਗ ਵਿਚ ਆਪਣੇ ਸੁਣਨ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਵਚਨ ਸੁਣਾ ਰਹੇ ਹੋ। ਪਰ ਤੁਹਾਡੇ ਸੁਣਨ ਵਾਲਿਆਂ ਦੇ ਮੱਥੇ ਤੇ ਤਿਊੜੀਆਂ ਤੋਂ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਆਪਣੇ ਦਿਲ ਸਖ਼ਤ ਕਰ ਲਏ ਹਨ। ਬੰਦਰੀ ਦੇ ਬਾਅਦ, ਤੁਸੀਂ ਥੱਕ ਕੇ ਪਰੇਸ਼ਾਨ ਹੋ ਜਾਂਦੇ ਹੋ; ਫਿਰ ਇਕ ਜੋੜਾ ਤੁਹਾਨੂੰ ਆਪਣੇ ਘਰ ਸੱਦਦਾ ਹੈ। ਜਦ ਤੁਸੀਂ ਉਨ੍ਹਾਂ ਦੇ ਘਰ ਅਰਾਮ ਕਰਨ ਲਗਦੇ ਹੋ ਤਾਂ ਗੱਲਬਾਤ ਤੁਹਾਡੇ ਦਿੱਤੇ ਸੰਦੇਸ਼ ਵੱਲ ਆ ਜਾਂਦੀ ਹੈ। ਇਸ ਜੋੜੇ ਵਿਚ ਐਨੀ ਹਿੰਮਤ ਹੈ ਕਿ ਉਹ ਤੁਹਾਨੂੰ ਸੁਝਾਅ ਦੇ ਸਕਦੇ ਹਨ ਕਿ ਤੁਹਾਡੇ ਦਿੱਤੇ ਸੰਦੇਸ਼ ਵਿਚ ਬਹੁਤ ਸਾਰੀਆਂ ਖਾਮੀਆਂ ਸਨ! ਇਸ ਸੁਝਾਅ ਤੇ ਤੁਹਾਡੀ ਕੀ ਪ੍ਰਤੀਕ੍ਰਿਆ ਹੋਵੇਗੀ! ਅਪੁੱਲੋਸ ਅਸਾਨੀ ਨਾਲ ਇਹ ਜਵਾਬ ਦੇ ਸਕਦਾ ਸੀ: ‘‘ਮੇਰੀ ਅਲੋਚਨਾ ਕਰਨ ਵਾਲੇ, ਤੁਸੀਂ ਹੁੰਦੇ ਕੌਣ ਹੋ? ਮੈਂ ਯਰੂਸਾਲਮ ਦੇ ਆਲਾ ਉਸਤਾਦਾਂ ਤੋਂ ਸਿਕੰਦਰੀਆ ਵਿਚ ਸਿੱਖਿਆ ਪਾਈ! ਵਚਨ ਦੀ ਜਾਣਕਾਰੀ ਮੈਨੂੰ ਤੁਹਾਥੋਂ ਸੌ ਗੁਣਾ ਵੱਧ ਹੈ! ਤੁਸੀਂ ਮੈਨੂੰ ਕੀ ਸਿਖਾਓ?’’

ਇਸ ਗੱਲ ਤੋਂ ਕਿ ਪ੍ਰਸ਼ਕਿੱਲਾ ਅਤੇ ਅਕੂਲਾ ਅਪੁੱਲੋਸ ਨੂੰ ‘ਪ੍ਰਭੂ ਦਾ ਰਾਹ … ਹੋਰ ਵੀ ਠੀਕ ਠੀਕ’ ਦੱਸ ਸਕੇ, ਸਾਨੂੰ ਅਪੁੱਲੋਸ ਦੇ ਮਨ ਦਾ ਪਤਾ ਲਗਦਾ ਹੈ। ਭਾਵੇਂ ਉਹ ਬਹੁਤ ਪੜ੍ਹਿਆ ਲਿਖਿਆ ਸੀ, ਪਰ ਉਹਨੇ ਇਹ ਬਿਲਕੁਲ ਨਹੀਂ ਸੋਚਿਆ ਕਿ ਉਹਦੇ ਕੋਲ ਸਾਰਾ ਗਿਆਨ ਹੈ। ਭਾਵੇਂ ਉਹ ਕੁਝ ਗੱਲਾਂ ਨੂੰ ਮੰਨਦਾ ਸੀ ਅਤੇ ਬੇਧੜਕ ਹੋ ਕੇ ਉਹਦਾ ਪ੍ਰਚਾਰ ਕਰਦਾ

ਸੀ, ਪਰ ਉਹਦਾ ਮਨ ਖੁੱਲ੍ਹਾ ਸੀ ਅਤੇ ਉਹ ਸੁਣਨ ਨੂੰ ਤਿਆਰ ਸੀ। ਸਭ ਤੋਂ ਵੱਡੀ ਗੱਲ ਕਿ ਉਹਨੂੰ ਸੱਚਾਈ ਨਾਲ ਮੁਰੱਬਤ ਸੀ (2 ਥੱਸਲੂਨੀਕੀਆਂ 2: 10); ਉਹਨੂੰ ਆਪਣੇ ਘਮੰਡ ਨਾਲੋਂ ਵੱਧ ਸੱਚਾਈ ਨਾਲ ਪਿਆਰ ਸੀ। ਇਸੇ ਕਰਕੇ ਜਦ ਪ੍ਰਸ਼ਕਿੱਲਾ ਤਾਂ ਅਕੂਲਾ ਨੇ ਉਹਨੂੰ ਸਿਖਾਇਆ ਅਤੇ ਉਹ ਮੰਨ ਗਿਆ ਕਿ ਉਹ ਗਲਤ ਸੀ। ਇਹ ਖੂਬੀਆਂ ਬਹੁਤ ਘੱਟ ਲੋਕਾਂ ਵਿਚ ਲੱਭਦੀਆਂ ਹਨ।

ਜਦ ਰਸੂਲਾਂ ਦੇ ਕੰਮ 18: 24-26 ਦੀ ਗੱਲ ਹੁੰਦੀ ਹੈ ਤਾਂ ਆਮ ਤੌਰ ਤੇ ਪ੍ਰੋਫਿਕਲ ਜਾਂਦਾ ਹੈ ਕਿ ‘ਜਿਵੇਂ ਅਗਲੇ ਅਧਿਕਾਇ ਵਿਚ ਚੇਲਿਆਂ ਨੂੰ ਦੁਬਾਰਾ ਬਹਤਿਸਮਾ ਦਿੱਤਾ ਗਿਆ ਭਲਾ ਅਪੁਲੋਸ ਨੂੰ ਵੀ ਲੈਣਾ ਪਿਆ?’<sup>21</sup> ਇਕ ਘੰਟੇ ਦੀ ਬਹਿਸ ਕਰਨ ਲਈ ਇਹ ਸਵਾਲ ਵਧੀਆ ਹੈ,<sup>22</sup> ਪਰ ਅਖੀਰ ਵਿਚ ਸਮਝਦਾਰ ਕੋਈ ਨਹੀਂ ਬਣੇਗਾ। ਇਸ ਲਈ ਸ਼ਾਇਦ ਇਹਦਾ ਸਾਡੇ ਉੱਤੇ ਸਿੱਧਾ ਅਸਰ ਨਹੀਂ ਹੈ (ਅੱਜ ਦੇ ਸਮੇਂ ਤਕ ਕਿਸੇ ਵੀ ਜ਼ਿੰਦਾ ਵਿਅਕਤੀ ਨੇ ਯਿਸੂ ਦੀ ਮੌਤ ਤੋਂ ਪਹਿਲਾਂ ਯੂਹੰਨਾ ਦਾ ਬਹਤਿਸਮਾ ਨਹੀਂ ਲਿਆ ਸੀ)। ਅਸੀਂ ਯਕੀਨਨ ਐਨਾ ਹੀ ਕਹਿ ਸਕਦੇ ਹਾਂ ਕਿ ਜੋ ਅਪੁਲੋਸ ਨੂੰ ਬਹਤਿਸਮਾ ਲੈਣ ਦੀ ਲੋੜ ਸੀ ਤਾਂ ਉਹਨੇ ਲਿਆ ਅਤੇ ਜੋ ਨਹੀਂ ਸੀ ਤਾਂ ਉਹਨੇ ਨਹੀਂ ਲਿਆ। ਲਿਖਤ ਤੋਂ ਇਹ ਸਾਫ਼ ਹੈ ਕਿ ਇਹ ਪ੍ਰਚਾਰਕ ਖੁਦਾ ਨੂੰ ਖੁਸ਼ ਕਰਨ ਲਈ ਜੋ ਕੁਝ ਵੀ ਕਰਨਾ ਜ਼ਰੂਰੀ ਸੀ, ਕਰਨ ਨੂੰ ਤਿਆਰ ਸੀ।

ਕੀ ਅਸੀਂ ਤਿਆਰ ਹਾਂ? ਕੀ ਸਾਡੇ ਮਨ ਅਪੁਲੋਸ ਵਾਂਗ ਸਾਫ਼ ਹਨ? ਕੀ ਅਸੀਂ ਕਿਸੇ ਨੂੰ ਸਿਖਾ ਸਕਦੇ ਹਾਂ? ਕੀ ਸਾਡੇ ਮਨ ਖੁੱਲ੍ਹੇ ਹਨ? ਕੀ ਅਸੀਂ ਐਨੇ ਵੱਡੇ ਹੋ ਗਏ ਹਾਂ ਕਿ ਸੱਚਾਈ ਅਤੇ ਸਾਡੇ ਵਿਸ਼ਵਾਸ ਵਿਚ ਟਕਰਾਅ ਆਉਣ ਤੇ ਆਪਣੇ ਘਮੰਡ ਨੂੰ ਕੱਢ ਕੇ ਮੰਨ ਲਈਏ ਕੀ ਅਸੀਂ ਗਲਤ ਹਾਂ?

### **ਉਹ ਸੇਵਕਾਈ ਵਿਚ ਵਧਦਾ ਗਿਆ (18:27, 28)**

ਮੈਂ ਕੁਝ ਲੋਕਾਂ ਨੂੰ ‘ਪ੍ਰਭੂ ਦਾ ਰਾਹ ਹੋਰ ਵੀ ਠੀਕ ਠੀਕ ਦੱਸਿਆ’ ਜੋ ਮੰਨਦੇ ਸਨ ਕਿ ਜੋ ਮੈਂ ਸਿਖਾਇਆ ਹੈ ਉਹ ਸੱਚ ਸੀ, ਪਰ ਉਨ੍ਹਾਂ ਨੇ ਆਪਣੇ ਪਰਿਵਾਰ, ਦੋਸਤਾਂ ਜਾਂ ਕਿਸੇ ਹੋਰ ਵਜ੍ਹਾ ਕਰਕੇ ਬਦਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਮੁਕਾਬਲੇ ਅਪੁਲੋਸ ਬੇਇੱਜਤੀ ਦਾ ਮੁੱਲ ਚੁਕਾਉਣ ਲਈ ਤਿਆਰ ਸੀ। ਮੈਂ ਕਲਪਨਾ ਕਰਦਾ ਹਾਂ ਕਿ ਅਗਲੇ ਸੱਬਤ ਵਾਲੇ ਦਿਨ ਉਹ ਸਿਨਾਗੋਗ ਵਿਚ ਵਾਪਸ ਆ ਕੇ, ਇਕਰਾਰ ਕਰਨ ਲੱਗਾ ਕਿ ਉਹ ਕਈ ਗੱਲਾਂ ਵਿਚ ਗਲਤ ਸੀ ਅਤੇ ਨਵੀਂ ਸੱਚਾਈ ਉਹਨੇ ਸਿੱਖੀ ਸੀ। ਸਾਡੇ ਵਿੱਚੋਂ ਕਈਆਂ ਦੇ ਉਲਟ ਇਹ ਪ੍ਰਚਾਰਕ ਪ੍ਰਭੂ ਦੇ ਗਿਆਨ ਅਤੇ ਸੇਵਾ ਵਿਚ ਵਧਦਾ ਗਿਆ।

ਕੁਝ ਦੇਰ ਬਾਅਦ,<sup>23</sup> ਅਪੁਲੋਸ ਨੇ ਆਪਣਾ ਧਿਆਨ ਯੂਨਾਨ ਦੇ ਇਲਾਕੇ ਅਖਾਇਆ ਉੱਤੇ ਲਾਇਆ ਜਿੱਥੇ ਪੌਲਸ ਨੇ ਪਹਿਲਾਂ ਕੰਮ ਕੀਤਾ ਸੀ। ‘ਜਦ ਉਸ ਨੇ ਅਖਾਇਆ ਨੂੰ ਜਾਣ ਦੀ ਦਲੀਲ ਕੀਤੀ<sup>24</sup> ਤਦ ਭਾਈਆਂ ਨੇ<sup>25</sup> ਉਸ ਨੂੰ ਦਿਲਾਸਾ ਦਿੱਤਾ<sup>26</sup> ਅਤੇ ਚੇਲਿਆਂ ਨੂੰ ਲਿਖ ਭੇਜਿਆ ਭਈ ਉਸ ਦਾ ਆਦਰ ਭਾਉ ਕਰਨ’<sup>27</sup> (ਆਇਤ 27ਅ)। ਅਪੁਲੋਸ ਨੇ ਕੁਰਿੰਬੁਸ ਵਿਚ ਜਾਣਾ ਸੀ ਜਿੱਥੇ ਪੌਲਸ ਕੰਮ ਕਰ ਰਿਹਾ ਸੀ (19: 1)।

ਕੁਰਿੰਬੁਸ ਵਿਚ ਪਹੁੰਚ ਕੇ ਅਪੁਲੋਸ ਨੇ ਉਨ੍ਹਾਂ ਸਭਨਾਂ ਨਾਲ ਕੰਮ ਕੀਤਾ ਜੋ ਪਹਿਲਾਂ ਹੀ ਮਸੀਹੀ ਸਨ ਅਤੇ ਉਨ੍ਹਾਂ ਨਾਲ ਵੀ ਜਿਹੜੇ ਅਜੇ ਮਸੀਹੀ ਨਹੀਂ ਬਣੇ ਸਨ। ਪਹਿਲਾਂ ਉਹਨੇ ਕਲੀਸੀਆ ਦੇ ਲੋਕਾਂ ਦੀ ‘ਵੱਡੀ ਸਹਾਇਤਾ ਕੀਤੀ ਜਿਨ੍ਹਾਂ ਕਿਰਪਾ ਦੇ ਕਾਰਣ ਨਿਹਚਾ ਕੀਤੀ ਸੀ’<sup>28</sup> (ਆਇਤ 27ਅ)। ਕੁਰਿੰਬੁਸ ਦੇ ਮਸੀਹੀ ਲੋਕਾਂ ਨੇ ਉਸ ਨੂੰ ਦਿਲੋਂ ਕਬੂਲ ਕਰ ਲਿਆ

ਸੀ (1 ਕੁਰਿੰਥੀਆਂ 1: 12; 3: 4, 22; 4: 6) <sup>129</sup> ਜੋ ਕੁਝ ਉਹਨੇ ਪ੍ਰਸਕਿੱਲਾ ਅਤੇ ਅਕੂਲਾ ਤੋਂ ਸਿੱਖਿਆ ਸੀ ਉਹ ਉਹਦੇ ਬੜਾ ਕੰਮ ਆਇਆ। ਉਹ ‘‘ਲਿਖਤਾਂ ਤੋਂ ਪ੍ਰਮਾਣ ਦੇ ਦੇ ਕੇ ਕਿ ਯਿਸੂ ਉਹੋ ਮਸੀਹ ਹੈ ਵੱਡੀ ਤਕਤਾਈ ਨਾਲ ਸਭਨਾਂ ਦੇ ਸਾਹਮਣੇ ਯਹੂਦੀਆਂ ਦਾ ਮੂੰਹ ਬੰਦ’’ ਕਰਦਾ ਰਿਹਾ (ਆਇਤ 28)। ਇਹ ਉਹੀ ਯਹੂਦੀ ਸਨ ਜੋ ਪੌਲਸ ਨਾਲ ਨਫਰਤ ਕਰਦੇ ਸਨ ਅਤੇ ਉਹਨੂੰ ਗਲੀਓ ਸਾਹਮਣੇ ਲਿਆਏ ਸਨ (ਆਇਤਾਂ 12-17)। ਅਪੁੱਲੋਸ ਨੂੰ ਉਨ੍ਹਾਂ ਵਿਚ ਪੌਲਸ ਨਾਲੋਂ ਵੱਧ ਛਲ ਮਿਲਿਆ ਹੋਵੇਗਾ। ਜੇ ਇਹ ਗੱਲ ਸੀ ਤਾਂ ਇਸ ਨਾਲ ਕਲੀਸੀਆ ਵਿਚ ਵੱਖ-ਵੱਖ ਖੂਬੀਆਂ ਵਾਲੇ ਪ੍ਰਚਾਰਕਾਂ ਦੀ ਅਹਿਮੀਅਤ ਦਾ ਪਤਾ ਲਗਦਾ ਹੈ। ਯਕੀਨਨ ਹੀ ਲੂਕਾ ਦੀਆਂ ਗੱਲਾਂ ਵਿਚ ਕਿਸੇ ਮੁਕਾਬਲੇ ਜਾਂ ਈਰਖਾ ਦੀ ਗੱਲ ਨਜ਼ਰ ਨਹੀਂ ਆਉਂਦੀ। ਪੌਲਸ ਨੇ ਬਾਅਦ ਵਿਚ ਕੁਰਿੰਥੀਆਂ ਨੂੰ ਲਿਖਿਆ: ‘‘ਅਪੁੱਲੋਸ ਕੀ ਹੈ? ਅਤੇ ਪੌਲਸ ਕੀ ਹੈ? ਨਿਰੇ ਸੇਵਕ ਜਿਨ੍ਹਾਂ ਦੇ ਵਸੀਲੇ ਨਾਲ ਤੁਸਾਂ ਨਿਹਚਾ ਕੀਤੀ ਜਿਵੇਂ ਪ੍ਰਭੂ ਨੇ ਹਰੇਕ ਨੂੰ ਦਾਨ ਦਿੱਤਾ। ਮੈਂ ਤਾਂ ਬੂਟਾ ਲਾਇਆ ਅਤੇ ਅਪੁੱਲੋਸ ਨੇ ਸਿੱਜਿਆ ਪਰ ਪ੍ਰੋਸ਼ਵਰ ਨੇ ਵਧਾਇਆ’’ (1 ਕੁਰਿੰਥੀਆਂ 3: 5, 6)।

ਭਲਾ ਮੈਂ ਅਤੇ ਤੁਸੀਂ ਅਜੇ ਵੀ ਪਵਿੱਤਰ ਲਿਖਤ ਦੇ ਗਿਆਨ ਅਤੇ ਆਪਣੇ ਰਸੇ ਦੀ ਸੇਵਾ ਵਿਚ ਵਧ ਰਹੇ ਹਾਂ? ਅਜਿਹਾ ਤਾਂ ਨਹੀਂ ਕਿ ਅਸੀਂ ਆਪਣੇ ਆਪ ਵਿਚ ਹੀ ਮਸਤ ਹਾਂ? ਯਿਸੂ ਸਾਨੂੰ ਕਰਿੰਦਾ ਹੈ, ‘‘ਆਪਣੀਆਂ ਅੱਖਾਂ ਚੁੱਕੋ ਅਤੇ ਪੈਲੀਆਂ ਨੂੰ ਵੇਖੋ ਕਿ ਉਹ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ’’ (ਯੂਹੇਨਾ 4: 35); ‘‘ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜ੍ਹੇ ਹਨ’’ (ਮੱਤੀ 9: 37)। ਖੁਦਾ ਸਾਡੀ ਮਦਦ ਕਰੇ ਕਿ ਅਸੀਂ ਉਹੀ ਛਸਲ ਦੀ ਕਟਾਈ ਲਈ ਉਪਯੋਗੀ ਮਜ਼ਦੂਰ ਬਣ ਸਕੀਏ!

## ਸਾਰ

ਰਸੂਲਾਂ ਦੇ ਕੰਮ 18: 23-19: 1 ਵਿਚ ਪਹਿਲੀ ਅਤੇ ਆਖਰੀ ਵਾਰ ਰਸੂਲਾਂ ਦੇ ਕੰਮ ਕਿਤਾਬ ਵਿਚ ਅਪੁੱਲੋਸ ਬਾਰੇ ਪੜ੍ਹਨ ਨੂੰ ਮਿਲਦਾ ਹੈ। ਸਾਫ਼ ਹੈ ਕਿ ਉਹ ਅਫਸੂਸ ਵਿਚ ਗਿਆ ਜਿੱਥੇ ਉਹ ਪੌਲਸ ਦਾ ਦੋਸਤ ਬਣ ਗਿਆ (1 ਕੁਰਿੰਥੀਆਂ 16: 12)। ਬਹੁਤ ਦੇਰ ਬਾਅਦ ਉਹ ਅਤੇ ਇਕ ਹੋਰ ਭਾਈ ਕਰੇਤ ਨੂੰ ਜਾਣ ਲਈ ਤਿਆਰ ਸਨ ਜਿੱਥੇ ਪੌਲਸ ਦਾ ਇਕ ਸਹਾਇਕ ਤੀਤੁਸ ਕੰਮ ਕਰ ਰਿਹਾ ਸੀ (ਤੀਤੁਸ 3: 13)। ਉਹਦੇ ਬਾਅਦ ਅਪੁੱਲੋਸ ਦੇ ਕੰਮ ਬਾਰੇ ਕੁਝ ਪਤਾ ਨਹੀਂ ਲਗਦਾ। ਪਰ ਮੈਨੂੰ ਯਕੀਨ ਹੈ ਕਿ ਉਹ ਆਪਣੀਆਂ ਕਈ ਖੂਬੀਆਂ ਦੀ ਵਰਤੋਂ ਯਿਸੂ ਦੀ ਖੁਸ਼ਬੁਰੀ ਸੁਣਾਉਣ ਲਈ ਕਰਦਾ ਰਿਹਾ।

ਇਸ ਪੂਰੇ ਅਧਿਐਨ ਵਿਚ ਮੈਂ ਸੰਕੇਤ ਦਿੱਤਾ ਹੈ ਕਿ ਅਸੀਂ ਅਪੁੱਲੋਸ ਦੀ ਕਹਾਣੀ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਅਖੀਰ 'ਚ ਮੈਂ ਦੋ ਗੱਲਾਂ ਯਾਦ ਦੁਆਉਂਦਾ ਹਾਂ: (1) ਕਿਸੇ ਨੂੰ ਗਾਲਤ ਸਿੱਖਿਆ ਦਿੰਦੇ ਜਾਂ ਗਾਲਤ ਪ੍ਰਚਾਰ ਕਰਦੇ ਸੁਣੀਏ ਤਾਂ ਸਾਨੂੰ ਚਾਹੀਦਾ ਹੈ ਕਿ ਪ੍ਰਸਕਿੱਲਾ ਅਤੇ ਅਕੂਲਾ ਵਾਂਗ ਸੰਜੀਦਰੀ ਨਾਲ ਉਹਦੇ ਨਾਲ ਗੱਲ ਕਰਕੇ ਉਹਨੂੰ ਸੱਚਾਈ ਦੱਸੀਏ। (2) ਜਦ ਸਾਨੂੰ ਖੁਦਾ ਦੇ ਰਾਹ ਦੀ ਹੋਰ ਵੀ ਸਹੀ-ਸਹੀ ਸਿੱਖਿਆ ਦੀ ਲੋੜ ਹੁੰਦੀ ਹੈ ਤਾਂ ਅਸੀਂ ਅਪੁੱਲੋਸ ਵਾਂਗ ਹਲੀਮ ਹੋ ਜਾਈਏ। ਸਾਡੇ ਵਿੱਚੋਂ ਬਹੁਤੇ ਲੋਕ ਜੇ ਪ੍ਰਸਕਿੱਲਾ, ਅਕੂਲਾ ਅਤੇ ਅਪੁੱਲੋਸ ਵਰਗੇ ਹੋ ਜਾਣ ਤਾਂ ਬਹੁਤ ਸਾਰੀਆਂ ਧਾਰਮਿਕ ਉਲੜਣਾਂ ਅਤੇ ਫੁੱਟ ਜੋ ਅਸੀਂ ਆਪਣੇ ਆਲੋ-ਦੁਆਲੇ ਵੇਖਦੇ ਹਾਂ, ਛੇਤੀ ਹੀ ਗਾਇਬ ਹੋ ਜਾਵੇਗੀ।

## ਸਰਮਨ ਨੋਟਸ

ਇਸ ਪਾਠ ਨੂੰ ਅਪੁੱਲੋਸ ਦੇ ਪਾਤਰ ਅਧਿਐਨ ਦੇ ਤੌਰ ਤੇ ਵੀ ਪੇਸ਼ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਤੇ ਉਹਦੇ ਬਾਅਦ ਦੇ ਕੰਮ ਨੂੰ, ਖਾਸ ਕਰਕੇ ਕੁਰਿਬੁਸ ਦੇ ਉਹਦੇ ਕੰਮ ਨੂੰ ਵਿਸਤਾਰ ਨਾਲ ਦੱਸੋ। ਇਹ ਗੱਲ ਵੀ ਜੋੜ ਲਓ ਕਿ ਮਾਰਟਿਨ ਲੂਥਰ (ਅਤੇ ਹੋਰ) ਅਪੁੱਲੋਸ ਨੂੰ ਇਖਰਾਨੀਆਂ ਦੀ ਕਿਤਾਬ ਦਾ ਲੇਖਕ ਮੰਨਦੇ ਸਨ, ਕਿਉਂਕਿ ਇਸ ਕਿਤਾਬ ਦਾ ਤਰਕ ਖਾਸ ਤੌਰ ਤੇ ਸਿਕੰਦਰੀਆ ਵਿਚ ਤਰਕ ਅਤੇ ਹਾਜ਼ਰ ਜਵਾਬੀ ਦੀਆਂ ਕਲਾਸਾਂ ਵਿਚ ਸਿਖਾਇਆ ਜਾਂਦਾ ਸੀ। ਅਜਿਹਾ ਹੈ ਜਾਂ ਨਹੀਂ, ਪਰ ਇਹ ਗੱਲ ਕਿ ਕਈ ਲੋਕ ਅਪੁੱਲੋਸ ਨੂੰ ਉਸ ਬੇਹਤਰੀਨ ਕਿਤਾਬ ਦਾ ਲੇਖਕ ਮੰਨਦੇ ਹਨ, ਖੁਦ-ਬ-ਖੁਦ, ਉਹਦੀ ਕਾਬਲੀਅਤ ਦੀ ਗਵਾਹੀ ਦਿੰਦੀ ਹੈ।

ਜੇ ਤੁਸੀਂ ਰਸੂਲਾਂ ਦੇ ਕੰਮ ਕਿਤਾਬ ਵਿਚ ਮਨਬਦਲੀਆਂ ਤੇ ਇਕ ਲੜੀ ਵਿਚ ਪ੍ਰਚਾਰ ਕਰਨ ਦਾ ਫੈਸਲਾ ਕਰਦੇ ਹੋ ਤਾਂ ਇਸ ਪਾਠ ਦੀ ਸਮਗੱਰੀ ‘‘ਇਕ ਪ੍ਰਚਾਰਕ ਦੀ ਮਨਬਦਲੀ’’ ਦੀ ਨਕਲ ਕਰ ਸਕਦੇ ਹੋ। (ਯਾਦ ਰੱਖੋ ਕਿ ‘‘ਮਨਬਦਲੀ’’ ਦਾ ਸ਼ਬਦੀ ਅਰਥ ਹੈ ‘‘ਬਦਲਣਾ’’ [‘ਰਸੂਲਾਂ ਦੇ ਕੰਮ, 3’ ਵਿਚ ‘‘ਇਕ ਜਾਦੂਗਰ ਦੀ ਮਨਬਦਲੀ’’ ਵਾਲਾ ਪਾਠ ਵੇਖੋ]।) ਤੁਸੀਂ ਹੇਠਾਂ ਦਿੱਤੀ ਗਈ ਸਰਲ ਰੂਪਰੇਖਾ ਦੀ ਵਰਤੋਂ ਕਰ ਸਕਦੇ ਹੋ:

### I. ਪ੍ਰਚਾਰਕ ਜਿਹਦੀ ਮਨਬਦਲੀ ਜ਼ਰੂਰੀ ਸੀ

- ਉ. ਇਸ ਪ੍ਰਚਾਰਕ ਵਿਚ ਬਹੁਤ ਸਾਰੇ ਚੰਗੇ ਗੁਣ ਸਨ।
- ਅ. ਬਪਤਿਸਮੇ ਦੀ ਸਿੱਖਿਆ ਤੇ ਉਹ ਗਲਤ ਸੀ।

### II. ਪ੍ਰਚਾਰਕ ਜਿਹਦੀ ਮਨਬਦਲੀ ਹੋ ਗਈ

- ਉ. ਉਹਦੀ ਮਨਬਦਲੀ ਹੋ ਗਈ ਕਿਉਂਕਿ ਕਿਸੇ ਨੇ ਉਹਦੀ ਗਲਤੀ ਨੂੰ ਵਿਖਾਉਣ ਦੀ ਪਰਵਾਹ ਕੀਤੀ।
- ਅ. ਉਹਦੀ ਮਨਬਦਲੀ ਹੋ ਗਈ ਕਿਉਂਕਿ ਉਹ ਐਨਾ ਵੱਡਾ ਸੀ ਕਿ ਉਹਨੇ ਆਪਣੀ ਗਲਤੀ ਨੂੰ ਮੰਨ ਲਿਆ।

24 ਤੋਂ 26 ਆਇਤਾਂ ਦੀ ਵਰਤੋਂ ਜਵਾਨ ਪ੍ਰਚਾਰਕਾਂ ਲਈ ਇਕ ਬੇਸ਼ਕੀਮਤੀ ਪਾਠ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ। ਆਖਰੀ ਪੁਆਇੰਟ ‘‘ਹਰ ਗੱਲ ’ਚ ਕੁਝ ਨਾ ਕੁਝ ਸਿੱਖਣ ਨੂੰ ਹੀ ਮਿਲਦਾ ਹੈ’’ ਹੋਵੇਗਾ।

ਪ੍ਰਿਸਕਿੱਲਾ ਅਤੇ ਅਕੂਲਾ ਵੱਲੋਂ ਅਪੁੱਲੋਸ ਨੂੰ ਦਿੱਤੇ ਅੱਠ ਵਿਚਾਰਾਂ ਨੂੰ ‘‘ਗਲਤੀ ਕਰਨ ਵਾਲੇ ਦੀ ਪਰਵਾਹ’’ ਪਾਠ ਦੇ ਰੂਪ ਵਿਚ ਵਿਸਤਾਰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਬਾਰੇ ਸੋਚ ਕੇ ਜੋ ਮੈਨੂੰ ਲਗਦਾ ਸੀ ਕਿ ਗਲਤ ਹਨ, ਮੈਂ ਡਰਦਾ ਹਾਂ ਕਿ ਮੈਂ ਉਨ੍ਹਾਂ ਨੂੰ ਕਈ ਵਾਰ ਉਵੇਂ ਨਹੀਂ ਸਿਖਾਇਆ ਜਿਵੇਂ ਸਿਖਾਉਣਾ ਚਾਹੀਦਾ ਸੀ। ‘‘ਲਚੀਲਾ’’ ਹੋਏ ਬਹੁਤ ਕੁਸ਼ਲ ਹੋਇਆ ਜਾ ਸਕਦਾ ਹੈ।

## ਟਿੱਪਣੀਆਂ

‘ਮੇਰੇ ਉੱਤੇ ਇੰਜੀਲ ਦੇ ਸੈਂਕੜੇ ਚੰਗੇ-ਚੰਗੇ ਪ੍ਰਚਾਰਕਾਂ ਦਾ ਪ੍ਰਭਾਵ ਰਿਹਾ ਹੈ, ਇਸ ਲਈ ਇਸ ‘ਛੋਟੀ ਜਿਹੀ ਸੂਚੀ’ ਵਿਚ ਸਭ ਦਾ ਨਾਂਅ ਨਾ ਲਿਖਣ ਕਰਕੇ ਮੈਂ ਬਿਸਾ ਚਾਹੁੰਦਾ ਹਾਂ। ਜੇ ਤੁਸੀਂ ਇਸ ਪਾਠ ਨੂੰ ਉਪਦੇਸ਼ ਦੇ ਤੌਰ 'ਤੇ ਪੇਸ਼ ਕਰਨਾ ਚਾਹੋ ਤਾਂ ਆਪਣੀ ਪਸੰਦ ਦੇ ਪ੍ਰਚਾਰਕ ਦਾ ਨਾਂਅ ਜੋੜ ਸਕਦੇ ਹੋ।<sup>2</sup> ‘ਅਪੁੱਲੋਸ’ ‘ਅਪੋਲੋਨੀਓਸ’ ਦਾ ਸੰਖੇਪ ਰੂਪ ਹੈ।<sup>3</sup> ਯੂਨਾਨੀ ਸ਼ਬਦ ਮੁਤਾਬਕ ‘ਜੀਮਣ ਭੂਮੀ’ ਤੋਂ ਭਾਵ ‘ਕੁਲ ਤੋਂ’ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਅਪੁੱਲੋਸ ਦੀ ਪੈਦਾਇਸ਼ ਅਤੇ ਪਾਲਣ-ਪੱਸਣ ਸਿਕੰਦਰੀਆ ਦੀ ਸੀ। “ਅਨਵਾਦ ਹੋਏ ਸ਼ਬਦ ‘ਸੂਆਰਾ’ ਦਾ ਅਰਥ ‘ਵਿਦਵਾਨ’ ਵੀ ਹੋ ਸਕਦਾ ਹੈ (ਵਿੱਖੇ NIV)।<sup>4</sup> ਪੌਲਸ ਦੀ ਪਹਿਲੀ ਅਤੇ ਦੂਜੀ ਮਿਸ਼ਨਰੀ ਯਾਤਰਾ’ ਵਾਲਾ ਨਕਸਾ ਵੇਖੋ।<sup>5</sup> ਸਿਕੰਦਰੀਆ ਦੀ ਪ੍ਰਤੁੱਖ ਕੇਂਦਰਤ ਵਿੱਚੋਂ ਇਕ ਸੀ। ਇਸ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਲਾਈਬੋਰੀ ਸੀ, ਜਿਸ ਵਿਚ 7,00,000 ਦੇ ਕਰੀਬ ਕਿਤਾਬਾਂ ਸਨ।<sup>6</sup> ਕਈਆਂ ਦਾ ਬਿਆਲ ਹੈ ਕਿ ਸਿਕੰਦਰੀਆ ਦੀ ਘੱਟੋ-ਘੱਟ ਚੌਥਾ ਹਿੱਸਾ ਅਬਾਦੀ ਯਹੁੰਦੀ ਸੀ। ਪੈਂਡਲੋ ਪੌਲਸ ਅਤੇ ਅਪੁੱਲੋਸ ਦਾ ਸਮਕਾਲੀ ਸੀ।<sup>7</sup> ਪੌਲਸ ਅਤੇ ਅਪੁੱਲੋਸ ਦਾ ਪਿਛੇਕੜ ਕਈ ਗੱਲਾਂ ਵਿਚ ਮਿਲਦਾ-ਜੁਲਦਾ ਸੀ: ਪੌਲਸ ਦਾ ਜਨਮ ਤਰਸੁਸ ਵਿਚ ਹੋਇਆ ਸੀ ਜੋ ਸਿੱਖਿਆ ਦਾ ਕੇਂਦਰ ਸੀ। ਦੋਵੇਂ ਬੇਹੱਦ ਗੁਣੀ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਖੁਦਾ ਵਾਲੀ ਦੇ ਦਿੱਤਾ ਸੀ ਅਤੇ ਸਾਡੇ ਨਾਲ ਪਹਿਲੀ ਵਾਰ ਮਿਲਣ ਸਮੇਂ ਦੋਵੇਂ ਗਲਾਤ ਸਨ।<sup>8</sup> 10ਾਜ਼ਰ-ਜਵਾਬੀ (ਬੋਲਣ ਦੀ ਕਲਾ) ਸਿਕੰਦਰੀਆ ਦੇ ਸ਼ਕੂਲਾਂ ਵਿਚ ਇਕ ਲਾਜ਼ਮੀ ਵਿਸ਼ਾ ਸੀ।

<sup>11</sup> ‘ਗਾਹ’ ਮਸੀਹੀਅਤ ਨੂੰ ਕਿਹਾ ਗਿਆ ਹੈ, ਪਰ ‘ਪ੍ਰਭੂ ਦਾ ਗਾਹ’ ਵਾਕਾਂਸ ਸਿਰਫ਼ ਯੂਹੰਨਾ ਬਪਤਿਸਮਾ (ਭਬਕੀ) ਦੇਣ ਵਾਲੇ ਦੀ ਸਿੱਖਿਆ ਤਕ ਸੀਮਤ ਲਗਦਾ ਹੈ (ਮੱਤੀ 3:3; ਮਰਭਸ 1:3; ਲੁਕਾ 3:4; ਯੂਹੰਨਾ 1:23)।<sup>12</sup> ਕਈ ‘ਨਿੱਜੀ’ ਅਨੁਵਾਦਾਂ ਵਿਚ ‘ਆਤਸਾ (ਭਾਵ ਪਿਵਿੰਤਰ ਆਤਸਾ) ਵਿਚ ਸਰਗਰਮ’ ਵਾਕਾਂਸ ਮਿਲਦਾ ਹੈ। ਇਸ ਸ਼ਬਦ ਦੀ ਇਕ ਹੋਰ ਵਰਤੋਂ ਲਈ, ਵੇਖੋ ਕੋਮੀਆਂ 12:11。<sup>13</sup> ਵੈਸਟਰਨ ਟੈਕਸਟ ਤੋਂ ਇਹ ਸੰਕੇਤ ਮਿਲ ਸਕਦਾ ਹੈ ਕਿ ਅਪੁੱਲੋਸ ਨੂੰ ਯੂਹੰਨਾ ਦੇ ਬਪਤਿਸਮੇ ਦਾ ਪਤਾ ਸਿਕੰਦਰੀਆ ਵਿਚ ਲੱਗਾ। ਮੇਰੇ ਗੁਰੂ, ਜੇ. ਡਬਲਯੂ. ਰੇਬਰਟਸ ਨੇ ਕਿਹਾ ਹੈ ਕਿ ਦੁਨਿਆਵੀ ਵੇਖਾਂ ਮੁਤਾਬਕ ਯੂਹੰਨਾ ਬਪਤਿਸਮਾ ਦੇਣ ਵਾਲੇ ਕੁਝ ਚੇਲਿਆਂ ਨੇ ਯਿਸੂ ਨੂੰ ਮਸੀਹਾ (ਦੇ ਰੂਪ ਵਿਚ) ਕਬੂਲ ਨਹੀਂ ਕੀਤਾ ਅਤੇ ਉਹ ‘ਯੂਹੰਨਾ ਦੀ ਖਸ਼ਖਬਰੀ’ ਦੀ ਸਿੱਖਿਆ ਦਿੰਦੇ ਰਹੇ।<sup>14</sup> ਯੂਹੰਨਾ ਨੂੰ ਪ੍ਰਚਾਰ ਕੀਤੇ ਹੋਏ ਹੁਣ ਤਕ ਪੰਥੀ ਜਾਂ ਇਸ ਤੋਂ ਵੱਧ ਸਾਲ ਹੋ ਚੁੱਕੇ ਸਨ, ਇਸ ਲਈ ਇਹ ਇਕ ਰਹੱਸ ਲਗਦਾ ਹੈ; ਪਰ ਯਕੀਨਨ ਹੀ ਇਹ ਸੰਭਵ ਹੈ ਕਿ ਉਹਦਾ ਇਨ੍ਹਾਂ ਸਾਲਾਂ ਵਿਚ ਕਿਸੇ ਮਸੀਹੀ ਨਾਲ ਸੰਪਰਕ ਨਹੀਂ ਹੋਇਆ। ਪਰ ਐਨੇ ਲੰਮੇ ਵਕਫੇ ਤੋਂ ਪਤਾ ਲਗਦਾ ਹੈ ਕਿ ਅਪੁੱਲੋਸ ਨੂੰ ਕਈ ਸਾਲ ਪਹਿਲਾਂ ਯੂਹੰਨਾ ਤੋਂ ਸਿੱਧੇ ਪਤਾ ਲੱਗਣ ਦੀ ਬਜਾਏ, ਹਾਲ ਦੀ ਦੇ ਸਾਲਾਂ ਵਿਚ ਯੂਹੰਨਾ ਦੇ ਕਿਸੇ ਚੇਲੇ ਤੋਂ ਯੂਹੰਨਾ ਦੇ ਬਪਤਿਸਮੇ ਦਾ ਪਤਾ ਲੱਗ ਸੀ।<sup>15</sup> ਯੂਹੰਨਾ ਦੇ ਬਪਤਿਸਮੇ ਬਾਰੇ ਹੋਣ ਜਾਣਕਾਰੀ ਲਈ, ਅਗਲਾ ਪਾਠ ਵੇਖੋ।<sup>16</sup> ਅਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਉਹ ਬੰਦਰੀ ਕਰਨ ਗਏ। ਸਾਇਦ ਬੰਦਰੀ ਕਰਨ ਹੀ ਗਏ ਸਨ ਕਿਉਂਕਿ; ਜਿਵੇਂ ਪਹਿਲਾਂ ਧਿਆਨ ਦਿੱਤਾ ਗਿਆ ਸੀ ਕਿ ਇਹ ਆਰਜੀ ਕਾਲ ਸੀ। ਪਰ ਸ਼ਾਇਦ ਉਹ ਉੱਥੇ ਪੌਲਸ ਵਾਂਗ ਖਰੇ ਦਿਲਾਂ ਦੀ ਤਲਾਸ ਕਰਕੇ ਉਨ੍ਹਾਂ ਨੂੰ ਸਿਖਾਉਣ ਲਈ ਗਏ ਸਨ।<sup>17</sup> ਸਪਸ਼ਟ ਹੈ ਕਿ ਪੌਲਸ ਵਾਂਗ ਅਪੁੱਲੋਸ ਨੇ ਸਿਨਾਗੋਗ ਵਿਚ ਜਾ ਕੇ ਇਕ ਨਵੇਂ ਸਮਾਜ ਵਿਚ ਕੰਮ ਸ਼ੁਰੂ ਕੀਤਾ।<sup>18</sup> ਵੈਸਟਰਨ ਟੈਕਸਟ ਵਿਚ ਆਇਤ 26 ਵਿਚ ਅਕੂਲਾ ਦਾ ਨਾਂਅ ਪਹਿਲਾਂ ਆਉਂਦਾ ਹੈ (ਵਿੱਖੇ KJV), ਪਰ ਭਰੋਸੇਗ ਲਿਖਦਾਂ ਵਿਚ ਪ੍ਰਸ਼ਕਿੱਲਾ ਦਾ ਨਾਂਅ ਪਹਿਲਾਂ ਆਉਣਾ ਮੁਦਲੀ ਕਲੀਸੀਆ ਵਿਚ ਉਹਦੀ ਅਹਿਮੀਅਤ ਨੂੰ ਦੱਸਦਾ ਹੈ। ਕਈਆਂ ਦਾ ਮੰਨਣਾ ਹੈ ਕਿ ਉਹਦਾ ਨਾਂਅ ਪਹਿਲਾਂ ਇਸ ਲਈ ਆਇਆ ਤਾਂ ਜੋ ਇਕ ਪ੍ਰਚਾਰਕ ਨੂੰ ਸੁਧਾਰਨ ਵਿਚ ਉਹਦੇ ਯੋਗਦਾਨ ਉੱਤੇ ਸਵਾਲ ਨਾ ਉੱਠੇ। ਦੂਜੇ ਸ਼ਬਦਾਂ ਵਿਚ ਅਕੂਲਾ ਅਤੇ ਪ੍ਰਸ਼ਕਿੱਲਾ ਅਪੁੱਲੋਸ ਨੂੰ ਆਪਣੇ ਘਰ ਲੈ ਗਏ ਅਤੇ ਜਦ ਅਪੁੱਲੋਸ ਨੂੰ ਸਮਝਾਇਆ ਜਾ ਰਿਹਾ ਸੀ ਤਾਂ ਪ੍ਰਸ਼ਕਿੱਲਾ ਚਾਹ ਅਤੇ ਬਿਸ਼ਕੁਟ ਨਹੀਂ ਲਿਆ ਰਹੀ ਸੀ। (ਜਦ ਮੈਂ ਨਵਾਂ-ਨਵਾਂ ਪ੍ਰਚਾਰਕ ਬਣਿਆ ਸਾਂ, ਤਾਂ ਵਿਸ਼ਵਾਸ ਵਿਚ ਵੱਡੀਆਂ ਭੈਣਾਂ- ‘ਪ੍ਰਭੂ ਦੇ ਗਾਹ ਨੂੰ ਹੋਰ ਚੰਗੀ ਤਰ੍ਹਾਂ’ ਦੱਸਣ ਲਈ ਕਈ ਵਿਸ਼ਿਆਂ ਵਿਚ ਮੈਨੂੰ ਸਲਾਹ ਦਿੰਦੀਆਂ ਸਨ)। ਪਰ ਧਿਆਨ ਦਿੱਤਾ ਕਿ ਇਹ ਇਕਾਂਤ ਵਿਚ ਸਿਖਾਉਣਾ ਹੈ ਅਤੇ ਔਰਤ ਦੇ ਪੁਲਪਿਟ ਤੋਂ ਬੋਲਣ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਨਹਿਰਾਉਂਦਾ।<sup>19</sup> ਮੂਲ ਲਿਖਤ ਵਿਚ ਸਿਰਫ਼ ‘ਉਹ ਉਹਨੂੰ ਲੈ ਗਏ’ ਹੀ ਹੈ। ਕੁਝ ਅਨਵਾਦਕਾਂ ਨੇ ‘ਇਕ ਪਾਸੇ’; ਕਿਸੇ ਨੇ ‘ਆਪਣੇ ਘਰ’ ਜੋੜ ਲਿਆ ਹੈ। ਉਹ ਉਹਨੂੰ ਆਪਣੇ ਘਰ ਖਾਣਾ ਖੁਆਉਣ ਲੈ ਗਏ, ਇਕ ਤਰਕਸ਼ਗਤ ਕਿਆਫਾ ਹੈ। ਘਰੀ ਇੰਜੀਲ ਦਾ ਪ੍ਰਚਾਰ ਕਰਨ ਦੀ ਲੋੜ ਤੇ ਟਿੱਪਣੀ ਲਈ ਇਹ ਇਕ ਵਧੀਆ ਥਾਂ ਹੋ ਸਕਦਾ ਹੈ।<sup>20</sup> ਇਹ ਗੱਲ ਉਨ੍ਹਾਂ ਨਵੇਂ ਪ੍ਰਚਾਰਕਾਂ ਲਈ ਖਾਸ ਤੌਰ 'ਤੇ ਲਾਗੂ ਹੈ।

ਸਕਦੀ ਹੈ ਜੋ ਅਜੇ ਸਿੱਖ ਰਹੇ ਹਨ। ਜਵਾਨ ਪ੍ਰਚਾਰਕਾਂ ਨੂੰ ‘‘ਸਿੱਧਾ ਕਰਨ’’ ਲਈ ਸਖਤ ਦਾਮ ਪੇਚਾਂ ਨਾਲ ਕਈ ਲੋਕ ਐਨੇ ਨਿਰਾਸ਼ ਹੋ ਜਾਂਦੇ ਹਨ ਕਿ ਉਹ ਇਸ ਨੇਕ ਕੰਮ ਨੂੰ ਵਿੱਚੋਂ ਛੁੱਡ ਕੇ ਚਲੇ ਜਾਂਦੇ ਹਨ।

<sup>21</sup>ਮੇਰੇ ਖਿਆਲ 'ਚ ਜਿਨ੍ਹਾਂ ਲੋਕਾਂ ਨੂੰ ਯਿਸੂ ਦੀ ਮੌਤ ਤੋਂ ਪਹਿਲਾਂ ਯੂਹੰਨਾ ਦਾ ਬਹਤਿਸਮਾ ਮਿਲਿਆ ਸੀ, ਉਨ੍ਹਾਂ ਨੂੰ ਕਲੀਸੀਆ ਕਾਇਮ ਹੋਣ ਦੇ ਬਾਅਦ ਮੁੜ ਬਹਤਿਸਮਾ ਲੈਣ ਦੀ ਲੋੜ ਨਹੀਂ ਸੀ। ਦੂਜੇ ਸਥਦਾਂ ਵਿਚ ਖੁਦਾ ਨੇ ਆਪ ਹੀ ‘‘ਉਨ੍ਹਾਂ ਨੂੰ ਕਲੀਸੀਆ ਵਿਚ ਰਲਾ ਲਿਆ ਸੀ।’’ ਇਹਦਾ ਵਧੀਆ ਉਦਾਹਰਣ ਰਸੂਲ ਹਨ, ਜਿਨ੍ਹਾਂ ਨੇ ਯਕੀਨਨ ਹੀ ਯੂਹੰਨਾ ਦਾ ਬਹਤਿਸਮਾ ਲਿਆ ਹੋਇਆ ਸੀ (ਲੁਕਾ 7:29, 30; ਯੂਹੰਨਾ 1:25-51; 3:22, 26; 4: 1, 2)। ਪੈਂਟੀਕਾਸਟ ਵਾਲੇ ਦਿਨ ਰਸੂਲਾਂ ਨੂੰ ਪਾਣੀ ਵਿਚ ਬਹਤਿਸਮਾ ਦਿੱਤੇ ਜਾਣ ਦੀ ਗੱਲ ਮੇਰੇ ਮੰਨਣ 'ਚ ਨਹੀਂ ਆਉਂਦੀ। ਫਿਰ ਜੇ ਆਇਤ 25 ਵਾਲਾ ‘‘ਮਨ’’ ਸਥਦ ਪਵਿੱਤਰ ਆਤਮਾ ਲਈ ਹੈ (ਵੇਖੋ ਟਿੱਪਣੀ 12), ਤਾਂ ਇਸ ਤੋਂ ਇਹ ਸੰਕੇਤ ਮਿਲੇਗਾ ਕਿ ਅਪੁੱਲੋਸ ਪਹਿਲਾਂ ਤੋਂ ਹੀ ਮਸੀਹੀ ਸੀ ਅਤੇ ਉਹਨੂੰ ਬਹਤਿਸਮਾ ਲੈਣ ਦੀ ਲੋੜ ਨਹੀਂ ਸੀ। ਪਰ ਮੈਂ ਫੇਰ ਜੇਰ ਦਿੰਦਾ ਹਾਂ ਕਿ ਇਹ ਸਾਰੀ ਗੱਲਬਾਤ ਕਿਆਫਾ ਹੀ ਹੈ ਅਤੇ ਕਿਸੇ ਦਾ ਵਿਚਾਰ ਢੂਸੇ ਉੱਤੇ ਮੜ੍ਹਿਆ ਨਹੀਂ ਜਾਣਾ ਚਾਹੀਦਾ। (ਇਸ ਸਵਾਲ ਤੇ ਹੋਰ ਅਧਿਐਨ ਲਈ, ਵੇਖੋ ਜੇ. ਡਬਲਯੂ. ਮੈਕਗਰਾਵੇ, ਨਿਊ ਕਮੇਂਟਰੀ ਆਨ ਐਕਟਸ ਆਫ ਅਪੋਸਟਲਜ਼, ਅੰਕ 2 [ਡਿਲਾਈਟ, ਆਰਕੈਂਸਾ]: ਗੈਸਪਲ ਲਾਈਟ ਪਚਲਿਸਿੰਗ ਕੰ., ਮਿਤੀ ਰਹਿਤ], 151, 152।) <sup>22</sup>ਹੋਰ ਮੁਸਕਿਲਾਂ ਦੇ ਨਾਲ ਲੁਕਾ ਨੇ ਇਹ ਨਹੀਂ ਦੱਸਿਆ ਕਿ ਅਪੁੱਲੋਸ ਨੂੰ ਯੂਹੰਨਾ ਦੇ ਬਹਤਿਸਮਾ ਪੈਂਟੀਕਾਸਟ ਵਾਲੇ ਦਿਨ ਤੋਂ ਪਹਿਲਾਂ ਪਤਾ ਲੱਗਾ ਜਾਂ ਬਾਅਦ ਵਿਚ ਜਾਂ ਅਪੁੱਲੋਸ ਨੇ ਯੂਹੰਨਾ ਦਾ ਬਹਤਿਸਮਾ ਪੈਂਟੀਕਾਸਟ ਵਾਲੇ ਦਿਨ ਤੋਂ ਪਹਿਲਾਂ ਲਿਆ ਸੀ, ਜਾਂ ਬਾਅਦ ਵਿਚ। ਜ਼ਿਆਦਾਤਰ ਬਹਿਸਾਂ ਵਿਚ ਇਹ ਮੰਨਿਆ ਜਾਂਦਾ ਹੈ ਕਿ ਅਪੁੱਲੋਸ ਨੇ ਪੈਂਟੀਕਾਸਟ ਵਾਲੇ ਦਿਨ ਤੋਂ ਪਹਿਲਾਂ ਯੂਹੰਨਾ ਦਾ ਬਹਤਿਸਮਾ ਲਿਆ ਸੀ, ਪਰ ਬਾਈਬਲ ਇਸ ਬਾਰੇ ਖਾਸੋਸ ਹੈ। <sup>23</sup>ਇਹ ਸਾਇਦ ਪ੍ਰਸ਼ਕਿੱਲਾ ਅਤੇ ਅਕੂਲਾ ਨਾਲ ਗੱਲਬਾਤ ਦੇ ਬਾਅਦ ਦੀ ਗੱਲ ਹੈ। ਜੇ ਅਜਿਹਾ ਹੈ ਤਾਂ ਇਸ ਤੋਂ ਇਹ ਸਮਝਾਉਣ ਵਿਚ ਮਦਦ ਮਿਲ ਸਕਦੀ ਹੈ ਕਿ ਰਸੂਲਾਂ ਦੇ ਕੰਮ 19 ਵਾਲੇ ਚੇਲਿਆਂ ਨੂੰ ਸਿਰਫ਼ ਯੂਹੰਨਾ ਦੇ ਬਹਤਿਸਮਾ ਦੀ ਹੀ ਜਾਣਕਾਰੀ ਸੀ। <sup>24</sup>ਵੈਸਟਰਨ ਟੈਕਸਟ ਵਿਚ ਇਸ ਗੱਲ ਦਾ ਸੰਕੇਤ ਹੈ ਕਿ ਅਫਸੂਸ ਵਿਚ ਆਉਣ ਵਾਲੇ ਕੁਰਿੰਥਸ ਮਸੀਹੀ ਲੋਕਾਂ ਨੇ ਅਪੁੱਲੋਸ ਤੋਂ ਵਚਨ ਸੁਣਿਆ ਸੀ ਅਤੇ ਉਹਨੂੰ ਕੁਰਿੰਥਸ ਵਿਚ ਆਉਣ ਦਾ ਸੱਦਾ ਦਿੱਤਾ ਸੀ। ਇਕ ਹੋਰ ਮੰਨਣਯੋਗ ਗੱਲ ਇਹ ਹੈ ਕਿ ਅਕੂਲਾ ਅਤੇ ਪ੍ਰਸ਼ਕਿੱਲਾ ਨੇ ਅਪੁੱਲੋਸ ਨੂੰ ਕੁਰਿੰਥਸ ਦੀ ਕਲੀਸੀਆ ਬਾਰੇ ਦੱਸ ਕੇ ਉੱਥੇ ਜਾਣ ਦੀ ਸਲਾਹ ਦਿੱਤੀ। <sup>25</sup>ਇਸ ਤੋਂ ਸੰਕੇਤ ਮਿਲਦਾ ਹੈ ਕਿ ਅਫਸੂਸ ਵਿਚ ਪਹਿਲਾਂ ਹੀ ਇਕ ਮੰਡਲੀ ਕਾਇਮ ਸੀ। ‘‘ਭਾਈਆਂ ਨੇ’’ ਅਕੂਲਾ ਅਤੇ ਪ੍ਰਸ਼ਕਿੱਲਾ ਨਾਲ ਉਨ੍ਹਾਂ ਦੇ ਜਾਂ ਪੌਲਸ ਰਾਹੀਂ ਬਣੇ ਮਸੀਹੀ ਲੋਕਾਂ ਨੂੰ ਕਿਹਾ ਗਿਆ ਹੈ। ਕਲੀਸੀਆ ਸਾਇਦ ਪਹਿਲਾਂ ਹੀ ਅਕੂਲਾ ਅਤੇ ਪ੍ਰਸ਼ਕਿੱਲਾ ਦੇ ਘਰ ਇਕੱਠੀ ਹੁੰਦੀ ਸੀ (1 ਕੁਰਿੰਥੀਆਂ 16: 19)। <sup>26</sup>ਜਦ ਕੋਈ ਭਾਈ ਇੰਜੀਲ ਦਾ ਪ੍ਰਚਾਰ ਕਰਨ ਲਈ ਕਿਸੇ ਹੋਰ ਥਾਂ ਜਾਣਾ ਚਾਹੇ, ਤਾਂ ਮੈਨੂੰ ਉਮੀਦ ਹੈ ਕਿ ਅਸੀਂ ਵੀ ਉਹਨੂੰ ਕਦੇ ਨਿਰਾਸ ਨਹੀਂ ਕਰਾਂਗੇ ਸਾਰੋਂ ਹੱਲਸ਼ੇਰੀ ਹੀ ਦਿਆਂਗੇ। <sup>27</sup>ਇਕ ਤੋਂ ਦੂਜੀ ਮੰਡਲੀ ਵੱਲੋਂ ਕਿਸੇ ਦੀ ਪਛਾਣ ਲਈ ਚਿੱਠੀ ਭੇਜਣ ਦੀ ਇਹ ਵਧੀਆ ਮਿਸਾਲ ਹੈ। ਚਿੱਠੀ ਦੇ ਅਖੀਰ ਵਿਚ ਅਕੂਲਾ ਅਤੇ ਪ੍ਰਸ਼ਕਿੱਲਾ ਦੇ ਨਾਵਾਂ ਨੇ ਕੁਰਿੰਥਸ ਦੀ ਕਲੀਸੀਆ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੋਵੇਗਾ। <sup>28</sup>ਖੁਦਾ ਦੀ ਕਿਰਪਾ ਨੇ ਉਨ੍ਹਾਂ ਨੂੰ ਯਿਸੂ ਬਾਰੇ ਜਾਣਨ ਅਤੇ ਮਸੀਹੀ ਬਣਨ ਦਾ ਮੌਕਾ ਦਿੱਤਾ। ਉਨ੍ਹਾਂ ਦੀ ਮੁਕਤੀ ਕਿਰਪਾ ਨਾਲ ਹੋਈ ਸੀ। <sup>29</sup>ਯੁਨਾਨੀ ਲੋਕ ਹਾਜ਼ਰਜਵਾਬੀ ਵਿਚ ਖੁਸ਼ ਰਹਿੰਦੇ ਸਨ। ਇਹ ਵੀ ਇਕ ਕਾਰਣ ਹੋ ਸਕਦਾ ਹੈ ਕਿ ਕਈਆਂ ਨੇ ਪੌਲਸ ਨਾਲੋਂ ਅਪੁੱਲੋਸ ਨੂੰ ਪਹਿਲ ਦਿੱਤੀ (1 ਕੁਰਿੰਥੀਆਂ 2: 1)। ਪਰ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਅਪੁੱਲੋਸ ਨੇ ਆਪਣੀ ਤਾਰੀਫ਼ ਕਰਨ ਵਾਲਿਆਂ ਨੂੰ ਇਕ ਨਵਾਂ ਗੁੱਟ ਬਣਾਉਣ ਲਈ ਉਕਸਾਇਆ ਹੋਵੇ। ਪੌਲਸ ਅਤੇ ਅਪੁੱਲੋਸ ਵਿਚ ਕੋਈ ਮੁਕਾਬਲਾ ਨਹੀਂ ਸੀ; ਉਨ੍ਹਾਂ ਦਾ ਰਿਸਤਾ ਬਹੁਤ ਗਹਿਰਾ ਸੀ (1 ਕੁਰਿੰਥੀਆਂ 16: 12; ਤੀਤੁਸ 3: 13)।

© 2009 Truth for Today